

‘‘ਮਾਖਣਾ ਸਭ ਕੁਝ’’

(ਮੱਤੀ 13:44-46)

ਸਾਡੇ ਵਿੱਚੋਂ ਜਿਆਦਾਤਰ ਲੋਕ ਜੋ ਪ੍ਰਚਾਰਕ ਹਨ, ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਉਹਦੇ ਤੇ ਕਾਫ਼ੀ ਲੰਮਾ ਉਪਦੇਸ਼ (ਸਰਮਨ) ਦੇਣ ਦੀ ਸਲਾਹੀਅਤ ਰੱਖਦੇ ਹਨ। ਇਹਦੇ ਬਿਲਕੁਲ ਉਲਟ, ਯਿਸੂ ਵੱਡੀਆਂ ਸਚਿਆਈਆਂ ਦਾ ਨਿਚੋੜ ਕੱਢ ਕੇ ਉਸ ਨੂੰ ਸੰਖੇਪ ਵਾਕ ਯਾਨੀ ਸਮਰੱਥਾ ਭਰੇ ਵਚਨਾਂ ਵਿਚ ਕਹਿ ਸਕਦਾ ਸੀ।

ਇਸ ਪਾਠ ਵਿਚ, ਅਸੀਂ ਯਿਸੂ ਦੇ ਸੰਖੇਪ ਪਰ ਬੜੇ ਸਮਰੱਥਾ ਨਾਲ ਭਰੇ ਦੋ ਛੋਟੇ ਵਾਕਾਂ-ਸਿਰਫ਼ ਤਿੰਨ ਆਇਤਾਂ ਵਿਚ ਮਿਲਣ ਵਾਲੇ ਦੋ ਦ੍ਰਿਸ਼ਟਾਂਤਾਂ ਦਾ ਅਧਿਐਨ ਕਰਾਂਗੇ:

ਸਵਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿਚ ਲੁਕਿਆ ਹੋਇਆ
ਸੀ ਯਿਸ ਨੂੰ ਇਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹ ਨੇ ਜਾ
ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ ।

ਫਿਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੌਤੀਆਂ ਨੂੰ
ਲੱਭਦਾ ਫਿਰਦਾ ਸੀ। ਜਦ ਉਹ ਨੂੰ ਇਕ ਮੌਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ
ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ (ਮੱਤੀ 13:44-46)।

ਰਾਜ ਦਾ ਮੁੱਲ

ਛੁਪੇ ਹੋਏ ਖਜ਼ਾਨੇ ਦਾ ਦ੍ਰਿਸ਼ਟਾਂਤ

ਮੱਤੀ 13:44 ਦੀ ਸੁਰੂਆਤ ਇਹਨਾਂ ਸਬਦਾਂ ਨਾਲ ਸੁਰੂ ਹੁੰਦੀ ਹੈ, ‘‘ਸਵਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿਚ ਲੁਕਿਆ ਹੋਇਆ ਸੀ।’’ ਖੇਤ ਵਿਚ ਧਨ ਲੁਕਾਉਣ ਦੀ ਗੱਲ ਸਾਨੂੰ ਅਜੀਬ ਲਗ ਸਕਦੀ ਹੈ, ਪਰ ਯਿਸੂ ਦੇ ਸੁਣਨ ਵਾਲਿਆਂ ਨੇ ਹੁੰਗਾਰਾ ਭਰਦੇ ਹੋਏ ਜ਼ਰੂਰ ਆਪਣੇ ਸਿਰ ਹਿਲਾਏ ਹੋਣਗੇ। ਉਸ ਜ਼ਮਾਨੇ ਵਿਚ ਜੇ ਕੋਈ ਆਪਣਾ ਧਨ ਜਾਂ ਕੀਮਤੀ ਚੀਜ਼ਾਂ ਬੈਂਕ ਵਿਚ ਰੱਖਦਾ, ¹ ਤਾਂ ਹੋ ਸਕਦਾ ਹੈ ਕਿ ਜਦ ਉਹ ਲੈਣ ਜਾਂਦਾ ਤਾਂ ਉਹਨੂੰ ਉੱਥੇ ਮਿਲਦੀਆਂ ਜਾਂ ਨਾ ਵੀ ਮਿਲਦੀਆਂ। ਇਸ ਲਈ ਬਹੁਤੇ ਲੋਕ ਆਪਣੀਆਂ ਕੀਮਤੀ ਚੀਜ਼ਾਂ ਜ਼ਮੀਨ ਹੇਠਾਂ ਦੱਬ ਦਿੰਦੇ ਸਨ (ਜਿਵੇਂ ਮੱਤੀ 25: 18 ਵਿਚ ਇਕ ਤੋੜੇ ਵਾਲੇ ਆਦਮੀ ਨੇ ਕੀਤਾ ਸੀ) ²

ਜ਼ਮੀਨ ਵਿਚ ਧਨ ਲੁਕਾਉਣ ਦਾ ਕਾਰਣ ਇਕ ਹੋਰ ਵੀ ਸੀ। ਇਸ ਇਲਾਕੇ ਵਿਚ ਕਿਸੇ ਵੀ ਵੇਲੇ ਹਸਲੇ ਦਾ ਡਰ ਬਣਿਆ ਰਹਿੰਦਾ ਸੀ। ਫਲਸਤੀਨ ਦੇਸ਼ ਮਿਸਰ ਅਤੇ ਮੈਸੋਪੋਟਾਮੀਆ ਦੇ

ਵਿਚਕਾਰ ਵੱਸਿਆ ਹੋਇਆ ਸੀ। ਪੁਰਾਣੇ ਜਮਾਨੇ ਵਿਚ ਹਮਲਾਵਰ ਫੋਜ਼ਾਂ ਓਪਰੋਂ ਦੀ ਲੰਘਦੀਆਂ ਰਹਿੰਦੀਆਂ ਸਨ। ਫਲਸਤੀਨ ਨਾਲੋਂ ਵੱਧ ਦੁਨੀਆਂ ਭਰ ਵਿਚ ਕਿਧਰੇ ਹੋਰ ਲੜਾਈ ਨਹੀਂ ਹੋਈ ਹੋਵੇਗੀ। ਬਹੁਤ ਸਾਰੇ ਅਮੀਰ ਲੋਕ ਹਮਲੇ ਦੀ ਤਿਆਰੀ ਆਪਣੀ ਪੂਰੀ ਦੌਲਤ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਕਰਦੇ ਸਨ। ਇਕ ਹਿੱਸਾ ਉਹ ਕੰਮ ਕਰਨ ਲਈ ਵਰਤਦੇ, ਇਕ ਗਹਿਣਿਆਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵਿਚ ਲਗਾ ਦਿੰਦੇ ਸਨ ਜਿਹਨਾਂ ਨੂੰ ਅਸਾਨੀ ਨਾਲ ਆਪਣੇ ਨਾਲ ਲਿਜਾਇਆ ਜਾ ਸਕੇ। ਬਚਿਆ ਹੋਇਆ ਤੀਜਾ ਹਿੱਸਾ ਉਹ ਜ਼ਮੀਨ ਵਿਚ ਦੱਬ ਦਿੰਦੇ ਸਨ। ਲੜਾਈ ਬੰਦ ਹੋਣ ਦੇ ਬਾਅਦ ਵਾਪਸ ਆ ਕੇ ਉਹੀ ਉਹਨਾਂ ਦੇ ਕਾਰੋਬਾਰ ਲਈ ਕੰਮ ਆਉਂਦਾ ਸੀ। ਕਈ ਵਾਰੀ ਉਹ ਵਾਪਸ ਨਹੀਂ ਵੀ ਆਉਂਦੇ ਸਨ। ਇਸ ਤਰ੍ਹਾਂ ਪੂਰੇ ਫਲਸਤੀਨ ਵਿਚ ਹਰ ਥਾਂ ਧਨ ਲੁਕਿਆ ਹੁੰਦਾ ਸੀ।

ਯਿਸੂ ਦਾ ਦਿਸ਼ਟਾਂਤ ਦੱਬੇ ਹੋਏ ਧਨ ਬਾਰੇ ਹੈ। ਦੱਬੇ ਹੋਏ ਖੜਾਨੇ ਦੀ ਗੱਲ ਸਾਡਾ ਧਿਆਨ ਖਿੱਚਦੀ ਹੈ। ਦੁਨੀਆਂ ਦੇ ਹਰ ਹਿੱਸੇ ਵਿਚ ਇਸ ਤਰ੍ਹਾਂ ਦੇ ਛੁਪੇ ਖੜਾਨਿਆਂ ਦੇ ਕਿੱਸੇ ਪਾਏ ਜਾਂਦੇ ਹਨ-ਸਮੁੰਦਰੀ ਝਾਕੂਆਂ ਦਾ ਖੜਾਨਾ, ਢੱਬੇ ਜਹਾਜ਼ ਦਾ ਖੜਾਨਾ, ਜਾਂ ਫਿਰ ਸੋਨੇ ਦੀਆਂ ਦੁਰਲਭ ਖਾਲਾਂ। ਕੁਝ ਸਮਾਂ ਪਹਿਲਾਂ ਹੀ ਟੈਕਸਸ ਦੇ ਵਾਕੇ ਨਾਮਕ ਸਹਿਰ ਦੇ ਦੋ ਬੰਦਿਆਂ ਨੂੰ ਯਕੀਨ ਸੀ ਕਿ ਜੈਸੀ ਜੇਮਸ³ ਨੇ ਧਨ ਅਤੇ ਹੋਰ ਕੀਮਤੀ ਚੀਜ਼ਾਂ ਨਾਲ ਭਰੀ ਇਕ ਤਿਜੇਰੀ ਉਸ ਇਲਾਕੇ ਵਿਚ ਦੱਬੀ ਹੋਈ ਹੈ। ਇਕ ਟੀ.ਵੀ. ਰਿਪੋਰਟ ਵਿਚ ਉਹਨਾਂ ਨੂੰ ਬੁਲਡੋਜਰ ਚਲਾਉਣ ਵਾਲੇ ਨੂੰ ਸਮਝਾਉਂਦਿਆਂ ਵਿਖਾਇਆ ਗਿਆ ਹੈ ਕਿ ਕਿੱਥੋਂ ਪੁੱਟਣਾ ਹੈ। ਅਖੀਰ ਮੈਂ ਸੁਣਿਆ ਕਿ ਉਹਨਾਂ ਨੇ ਖੁਦਾਈ ਦੇ ਇਸ ਕੰਮ ਲਈ 1,40,000 ਡਾਲਾਰ ਖਰਚ ਕਰ ਦਿੱਤੇ ਸਨ, ਪਰ ਇਸ ਨਾਲ ਸਿਰਫ਼ ਉਹ ਇਕ ਵੱਡਾ ਟੋਆ ਹੀ ਪੁੱਟ ਸਕੇ ਸਨ।⁴

ਪਰ ਯਿਸੂ ਦਾ ਦਿਸ਼ਟਾਂਤ ਦੱਬੇ ਹੋਏ ਅਜਿਹੇ ਖੜਾਨੇ ਬਾਰੇ ਨਹੀਂ ਹੈ; ਇਹ ਤਾਂ ਦੱਬੇ ਹੋਏ ਉਸ ਖੜਾਨੇ ਬਾਰੇ ਹੈ ਜਿਹੜਾ ਮਿਲ ਗਿਆ ਸੀ। “... ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ” (ਆਇਤ 44)।

ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਆਦਮੀ ਗੁਰੀਬ ਸੀ। ਉਹ ਖੇਤ ਜਿਸ ਵਿਚ ਕੰਮ ਕਰਦਾ ਸੀ ਉਸ ਦਾ ਆਪਣਾ ਨਹੀਂ ਸੀ। ਉਹ ਇਕ ਸਧਾਰਨ ਮਜ਼ਦੂਰ ਸੀ, ਸ਼ਾਇਦ ਖੇਤ ਦੇ ਮਾਲਕ ਦਾ ਨੌਕਰ। ਇਸ ਦ੍ਰਿਸ਼ ਨੂੰ ਸਮਝਣ ਲਈ ਕਲਪਨਾ ਕਰਦੇ ਹਾਂ: ਉਹ ਆਦਮੀ ਹੌਲੀ ਹੌਲੀ ਉਸ ਖੇਤ ਵਿਚ ਹਲ ਚਲਾਉਣ ਦਾ ਕੰਮ ਕਰ ਰਿਹਾ ਸੀ। ਉਹਦੇ ਚਿਹਰੇ ਤੋਂ ਕੋਈ ਉਮੀਦ ਦੀ ਝਲਕ ਨਹੀਂ ਸੀ। ਅੱਜ ਦਾ ਦਿਨ ਬੀਤੇ ਕੱਲ੍ਹ ਵਾਂਗ ਅਤੇ ਅਗਲਾ ਦਿਨ ਅੱਜ ਵਾਂਗ ਹੀ ਹੋਣਾ ਸੀ। ਉਹਦੀ ਜ਼ਿੰਦਗੀ ਮਿਹਨਤ ਭਰੇ ਕੰਮ, ਖਾਣ ਅਤੇ ਸੌਣ ਦੇ ਇਲਾਵਾ ਹੋਰ ਕੁਝ ਨਹੀਂ ਸੀ।

ਪਰ ਅੱਜ ਉਹਦਾ ਹਲ ਜ਼ਮੀਨ ਵਿਚ ਖੁਭਦਿਆਂ ਹੀ ਖੇਤ ਵਿੱਚੋਂ ‘‘ਛਨ’’ ਦੀ ਅਵਾਜ਼ ਆਈ! ਉਹਨੂੰ ਲੱਗਾ ਕਿ ‘‘ਕੋਈ ਪੱਥਰ ਹੋਵੇਗਾ।’’ ਮਾਲਕ ਦਾ ਹੁਕਮ ਸੀ ਕਿ ਖੇਤ ਵਿਚ ਕੋਈ ਰੋੜਾ ਜਾਂ ਪੱਥਰ ਨਹੀਂ ਰਹਿਣਾ ਚਾਹੀਦਾ; ਇਸ ਲਈ ਥੋੜਾ ਜਿਹਾ ਕੁਰਲਾ ਕੇ ਉਹ ਗੋਡਿਆਂ ਭੁਰ ਬੈਠ ਗਿਆ ਅਤੇ ਉੰਗਲੀਆਂ ਨਾਲ ਮਿੱਟੀ ਫਰੋਲਣ ਲੱਗਾ। ਜ਼ਮੀਨ ਵਿਚ ਚੱਥੀ ਉਹ ਚੀਜ਼ ਪੱਥਰ ਨਹੀਂ ਲੱਗ ਰਹੀ ਸੀ। ਉਹ ਕਿਸੇ ਬਕਸੇ ਵਾਂਗ ਚੌਰਸ ਸੀ। ਢੱਕਣ ਤੋਂ ਮਿੱਟੀ ਹਟਾਉਂਦਿਆਂ ਹੀ ਉਹਦਾ ਦਿਲ ਜ਼ੋਰ-ਜ਼ੋਰ ਨਾਲ ਪੜਕਣ ਲਗ ਗਿਆ। ਬਕਸਾ ਖੋਲ੍ਹਿਆ ਤਾਂ ਵੇਖਿਆ ਕਿ ਉਹ ਸੋਨੇ ਦੇ ਸਿੱਕਿਆਂ ਅਤੇ ਹੀਰੇ ਜਵਾਹਰਾਤ ਨਾਲ ਭਰਿਆ ਹੋਇਆ ਹੈ, ਐਨਾ

ਵੱਡਾ ਖਜ਼ਾਨਾ ਜਿਹਨੂੰ ਉਹ ਖਾਬ ਵਿਚ ਵੀ ਨਹੀਂ ਵੇਖ ਸਕਦਾ ਸੀ!

ਉਹਨੇ ਆਲੇ ਦੁਆਲੇ ਝਾਤੀ ਮਾਰੀ। ਕੋਈ ਨਹੀਂ ਸੀ। ਉਸ ਬਕਸੇ ਨੂੰ ਬੰਦ ਕਰਕੇ ਟੋਏ ਤੇ ਮਿੱਟੀ ਪਾ ਕੇ ਛੇਤੀ-ਛੇਤੀ ਭਰਦੇ ਹੋਏ ਉਹ ਸੋਚ ਰਿਹਾ ਸੀ: ‘‘ਹੁਣ ਕੀ ਕਰਾ? ’’ ਫਿਰ ਉਹ ਉੱਚੀ ਦੇ ਕੇ ਬੋਲਿਆ, ‘‘ਪਤਾ ਲੱਗ ਗਿਆ, ਕੀ ਕਰਨਾ ਹੈ! ’’

ਆਪਣੇ ਸੰਦ ਖੇਤ ਵਿਚ ਸੂਟ ਕੇ ਉਹ ਕਾਹਲੀ ਨਾਲ ਘਰ ਗਿਆ ਅਤੇ ਜੋ ਕੁਝ ਵੇਚ ਸਕਦਾ ਸੀ ਉਸ ਸਭ ਨੂੰ ਇਕੱਠਾ ਕਰਨ ਲੱਗਾ। ਉਹਦੀ ਘਰ ਵਾਲੀ ਉਹਦੇ ਕਮਰੇ ਵਿਚ ਆਈ, ਜਿਹਨੇ ਆਪਣੀ ਮਾਂ ਦਾ ਦਿੱਤਾ ਸੋਨੇ ਦਾ ਕੀਮਤੀ ਹਾਰ ਪਹਿਨਿਆ ਹੋਇਆ ਸੀ। ਇਸ ਜੋੜੇ ਕੋਲ ਇਹੀ ਕੀਮਤੀ ਗਹਿਣਾ ਸੀ। ਉਹਨੇ ਘਰ ਵਾਲੀ ਦੇ ਗਲੇ ‘ਚੋਂ ਹਾਰ ਖਿੱਚ ਲਿਆ। ਉਹਦੀ ਪਤਨੀ ਹੈਰਾਨ ਰਹਿ ਗਈ ਅਤੇ ਉੱਚੀ-ਉੱਚੀ ਚੀਕਾਂ ਮਾਰਨ ਲੱਗੀ, ‘‘ਤੁਸੀਂ ਇਹ ਕੀ ਕਰ ਰਹੇ ਹੋ? ਪਾਗਲ ਤਾਂ ਨਹੀਂ ਹੋ ਗਏ? ’’

ਉਹਨੇ ਦੰਦ ਕੱਢਦਿਆਂ ਕਿਹਾ। ‘‘ਮੈਂ ਇਹਨੂੰ ਵੇਚਣ ਜਾ ਰਿਹਾ ਹਾਂ! ’’

‘‘ਤੁਸੀਂ ਇਹਨੂੰ ਵੇਚ ਦਿਓਗੇ! ਪਰ ਮੇਰੇ ਕੋਲ ਤਾਂ ਸਿਰਫ ਇਹੀ ਗਹਿਣਾ ਬਚਿਆ ਹੈ! ’’

ਦਰਵਾਜ਼ੇ ਵੱਲ ਨੂੰ ਬਾਹਰ ਜਾਂਦਿਆਂ, ਉਹਨੇ ਸਿਰ ਘੁਮਾ ਕੇ ਇਹੀ ਕਿਹਾ, ‘‘ਭਾਗਵਾਨੇ, ਬਹੁਤ ਛੇਤੀ ਤੈਨੂੰ ਗਹਿਣਿਆਂ ਨਾਲ ਲੱਦ ਦਿਆਂਗਾ! ’’

‘‘ਸੱਚ, ’’ ਉਹਨੇ ਆਪਣੇ ਫਟੇ ਪੁਰਾਣੇ ਸੂਟ ਵੱਲ ਵੇਖਦੇ ਕਿਹਾ। ‘‘ਅੱਛਾ, ਮੇਰੇ ਸੂਟ ਨਾਲ ਬਹੁਤ ਫੱਬਣਗੇ। ’’

ਉਹਨੂੰ ਉਹਦੇ ਤਾਅਨੇ ਭਰੇ ਸ਼ਬਦ ਸੁਣਾਈ ਨਹੀਂ ਦਿੱਤੇ। ਹੱਥ ਵਿਚ ਗਹਿਣੇ ਫੜ੍ਹੀ ਆਪਣੀ ਬੱਕਰੀ ਅਤੇ ਖੋਤੇ ਨੂੰ ਜਿਸ ਉੱਤੇ ਚੀਜ਼ਾਂ ਲੱਦੀਆਂ ਹੋਈਆਂ ਸਨ ਹੱਕਦਿਆਂ ਗੁਣਗੁਣਾਉਂਦਾ ਹੋਇਆ ਉਹ ਸਿੱਧਾ ਚਲਿਆ ਜਾ ਰਿਹਾ ਸੀ। ਛੇਤੀ ਹੀ ਉਹਨੇ ਆਪਣਾ ਸਭ ਕੁਝ ਵੇਚ ਦਿੱਤਾ। ਅਖੀਰ ਜਦ ਉਹਨੇ ਉਹ ਖੇਤ ਮੁੱਲ ਲੈ ਲਿਆ, ਤਾਂ ਉਹਦੀ ਭੁਸੀ ਦਾ ਕੋਈ ਟਿਕਾਣਾ ਨਹੀਂ ਸੀ। ‘‘ਹੁਣ ਇਹ ਮੇਰਾ ਹੈ; ਸੱਚਮੁੱਚ ਮੇਰਾ ਹੈ! ’’

ਮਿਹਰਬਾਨੀ ਕਰਕੇ ਇਸ ਕਹਾਣੀ ਦੀ ਸਿੱਖਿਆ ਦੇ ਚੱਕਰ ‘ਚ ਨਾ ਪਓ ਕਿ ਉਹ ਨੈਤਿਕ, ਕਾਨੂੰਨੀ, ਵਾਜ਼ਿਬ ਸੀ ਜਾਂ ਨਹੀਂ। ਅਸੀਂ ਨਹੀਂ ਜਾਣਦੇ ਕਿ ਜੋ ਇਸ ਆਦਮੀ ਨੇ ਕੀਤਾ ਉਹ ਗਲਤ ਸੀ ਜਾਂ ਨਹੀਂ। ਕੁਝ ਲੋਕਾਂ ਦਾ ਵਿਚਾਰ ਹੈ ਕਿ ਰੱਬੀਆਂ ਦੀ ਸ਼ਰੂਆਤ ਅਨੁਸਾਰ ਉਹ ਮਿਲੇ ਖਜ਼ਾਨੇ ਤੇ ਦਾਅਵਾ ਕਰਨ ਦਾ ਹੱਕਦਾਰ ਸੀ ਅਤੇ ਉਹਨੇ ਇਹ ਖੇਤ ਮੁੱਲ ਸਿਰਫ ਆਪਣੇ ਦਾਅਵੇ ਨੂੰ ਹੋਰ ਪੱਕਿਆਂ ਕਰਨ ਲਈ ਲਿਆ। ਇਵੇਂ ਸੀ ਜਾਂ ਨਹੀਂ, ਇਸ ਨਾਲ ਦ੍ਰਿਸ਼ਟਾਂਤ ਦੇ ਸੰਦੇਸ਼ ਨੂੰ ਕੋਈ ਫਰਕ ਨਹੀਂ ਪੈਂਦਾ। ਆਮ ਤੌਰ ਤੇ ਯਿਸੂ ਦੇ ਹਰ ਦ੍ਰਿਸ਼ਟਾਂਤ ਵਿਚ ਕੋਈ ਖਾਸ ਗੱਲ ਸਿਖਾਈ ਜਾਂਦੀ ਹੈ।⁵ ਜ਼ਰੂਰੀ ਨਹੀਂ ਹੈ ਕਿ ਉਹਦੀ ਹਰ ਗੱਲ ਨੂੰ ਅਸੀਂ ਲਾਗੂ ਕਰੀਏ,⁶ ਪਰ ਸਾਨੂੰ ਉਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਨ੍ਹਾਂ ਨੂੰ ਯਿਸੂ ਸਾਡੇ ਦਿਮਾਗਾਂ ‘ਚ ਬਿਠਾਉਣਾ ਚਾਹੁੰਦਾ ਸੀ।

ਦੁਬਾਰਾ ਇਸ ਇਕ ਆਇਤ ਵਾਲੇ ਦ੍ਰਿਸ਼ਟਾਂਤ ਨੂੰ ਵੇਖੋ ਅਤੇ ਤੁਸੀਂ ਪਾਓਗੇ ਕਿ ਇਸ ਵਿਚ ਜ਼ੋਰ ਉਸ ਆਦਮੀ ਤੇ ਨਹੀਂ ਸਗੋਂ ਧਨ ਉੱਤੇ ਦਿੱਤਾ ਗਿਆ ਹੈ। ‘‘ਸਵਰਗ ਦਾ ਰਾਜ ... ਧਨ ਵਰਗਾ ਹੈ, ’’ ਯਿਸੂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਸੀ ਕਿ ਸਵਰਗ ਦਾ ਰਾਜ ਇਕ ਧਨ ਹੈ-ਅਰਥਾਤ ਇਹ ਬਹੁਤ ਹੀ ਸ਼ਾਨਦਾਰ, ਬਹੁਤ ਹੀ ਕੀਮਤੀ ਅਤੇ ਬਹੁਤ ਹੀ ਮਹਿੰਗਾ ਹੈ ਜੋ ਸਾਡੀ ਕਲਪਨਾ ਤੋਂ ਵੀ ਪਰੇ ਹੈ!

ਮਹਿੰਗ ਮੁੱਲੇ ਮੋਤੀ ਦਾ ਦ੍ਰਿਸ਼ਟਾਂਤ

ਆਇਤ 45 ‘‘ਫਿਰ’’ ਸ਼ਬਦ ਨਾਲ ਸੁਰੂ ਹੁੰਦੀ ਹੈ। ਰਾਜ ਦੀ ਧਾਰਨਾ ਐਨੀ ਵਿਸ਼ਾਲ ਹੈ ਕਿ ਇਸ ਨੂੰ ਕਿਸੇ ਇਕ ਦ੍ਰਿਸ਼ਟਾਂਤ ਨਾਲ ਪੇਸ਼ ਕਰਨਾ ਬੜਾ ਅੌਖਾ ਹੈ, ਸੋ ਯਿਸੂ ਨੇ ਇਕ ਹੋਰ ਦ੍ਰਿਸ਼ਟਾਂਤ ਦਿੱਤਾ। ‘‘ਸਵਰਗ ਦਾ ਰਾਜ ਇਕ ਵਪਾਰੀ ਵਰਗ ਹੈ’’ (ਆਇਤ 45ਅ)। ਪਿਛਲੇ ਦ੍ਰਿਸ਼ਟਾਂਤ ਵਿਚ ਜ਼ੋਰ ਭਜਾਨੇ ਤੇ ਦਿੱਤਾ ਗਿਆ ਸੀ। ਇਸ ਦ੍ਰਿਸ਼ਟਾਂਤ ਵਿਚ ਜ਼ੋਰ ਆਦਮੀ ਤੇ ਦਿੱਤਾ ਗਿਆ ਹੈ।

ਆਦਮੀ ‘‘ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ’’ (ਆਇਤ 45ਈ)। ਪਿਛਲੇ ਦ੍ਰਿਸ਼ਟਾਂਤ ਵਿਚ ਆਦਮੀ ਨੂੰ ਧਨ ਅਚਾਨਕ ਮਿਲ ਗਿਆ ਸੀ। ਉਹ ਉਹਦੀ ਖੋਜ ਵਿਚ ਨਹੀਂ ਸੀ; ਸਰੋਂ ਆਪਣਾ ਕੰਮ ਕਰ ਰਿਹਾ ਸੀ ਅਤੇ ਉਹਨੂੰ ਅਚਾਨਕ ਹੀ ਇਹ ਮਿਲ ਗਿਆ ਸੀ। ਇਸ ਦ੍ਰਿਸ਼ਟਾਂਤ ਵਿਚ, ਆਦਮੀ ਖੋਜ ਵਿਚ ਸੀ। ਇਸੇ ਤਰ੍ਹਾਂ ਕੁਝ ਲੋਕਾਂ ਨੂੰ ਸਚਾਈ ਅਚਾਨਕ ਮਿਲ ਜਾਂਦੀ ਹੈ ਅਤੇ ਉਹ ਉਸ ਨੂੰ ਪਛਾਣ ਲੈਂਦੇ ਹਨ ਅਤੇ ਖੁਸ਼ੀ ਨਾਲ ਇਹਨੂੰ ਕਬੂਲ ਕਰ ਲੈਂਦੇ ਹਨ-ਅਤੇ ਅਜਿਹੇ ਵੀ ਹਨ ਜਿਹੜੇ ਉਹਦੀ ਖੋਜ ਵਿਚ ਹਨ।

ਯੂਹੰਨਾ 3 ਅਤੇ 4 ਤੋਂ ਇਸ ਫਰਕ ਦਾ ਪਤਾ ਲਗਦਾ ਹੈ। ਅਧਿਆਏ 3 ਵਿਚ ਨਿਕਦੇਮੁਸ ਸਵਾਲਾਂ ਦੇ ਜਵਾਬ ਲੱਭਣ ਯਿਸੂ ਕੋਲ ਆਇਆ ਸੀ ਅਤੇ ਉਹਨੂੰ ਮਸੀਹਾ ਮਿਲ ਗਿਆ। ਆਧਿਆਏ 4 ਵਿਚ ਇਕ ਸਾਮਰੀ ਅੰਤ ਪਾਣੀ ਲੈਣ ਖੂਹ ਤੇ ਆਈ ਸੀ ਅਤੇ ਉਹਨੂੰ ਮਸੀਹ ਬਾਰੇ ਸਚਾਈ ਪਤਾ ਲਗ ਗਈ। ਰਸੂਲਾਂ ਦੇ ਕੰਮ 8 ਅਤੇ 9 ਅਧਿਆਏ ਵਿਚ ਇਕ ਹੋਰ ਉਦਾਹਰਣ ਮਿਲਦੀ ਹੈ। ਰਸੂਲਾਂ ਦੇ ਕੰਮ 8 ਵਿਚ ਹਬਸ਼ੀ ਖੋਜਾ ਜਾਂਦੇ-ਜਾਂਦੇ ਆਪਣੀ ਬਾਬੀਬਲ ਪੜ੍ਹਦਿਆਂ⁷ ਜਵਾਬਾਂ ਦੀ ਤਲਾਸ਼ ਵਿਚ ਸੀ। ਰਸੂਲਾਂ ਦੇ ਕੰਮ 9 ਵਿਚ ਸੌਲੁਸ ਧਰਤੀ ਤੇ ਮਸੀਹੀ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਧੁਨ ਵਿਚ ਜਾ ਰਿਹਾ ਸੀ। ਆਪਣੀਆਂ ਯਾਤਰਾਵਾਂ ਦੇ ਅਖੀਰ ਵਿਚ, ਦੇਹਾਂ ਨੂੰ ਹੀ ਯਿਸੂ ਦੀ ਸੱਚਾਈ ਦਾ ਪਤਾ ਲੱਗਿਆ।

ਤੁਸੀਂ ਬੰਦਰੀ ਵਿਚ ਕਿਉਂ ਜਾਂਦੇ ਹੋ? ਤੁਸੀਂ ਸੱਚਾਈ ਦੇ ਖੋਜੀ ਹੋ? ਤੁਸੀਂ ਜ਼ਿੰਦਗੀ ਦਾ ਮਕਸਦ ਜਾਣਨਾ ਚਾਹੁੰਦੇ ਹੋ? ਤੁਸੀਂ ਇਸ ਭਾਲ ਵਿਚ ਹੋ ਜਿਸ ਨਾਲ ਤੁਹਾਡੀ ਜ਼ਿੰਦਗੀ ਦੀ ਅਹਿਮਿਅਤ ਵਧ ਜਾਵੇ? ਤੁਸੀਂ ਬੰਦਰੀ ਵਿਚ ਆਪਣੇ ਖੁਦਾ ਨਾਲ ਹਮੇਸ਼ਾ ਲਈ ਰਹਿਣ ਪ੍ਰਾਤਰ ਜਾਂਦੇ ਹੋ? ਜਾਂ ਤੁਸੀਂ ਕਿਸੇ ਹੋਰ ਕਾਰਣ ਜਾਂਦੇ ਹੋ ਜਾਂ ਤੁਸੀਂ ਅਕਾਰਣ ਹੀ ਜਾਂਦੇ ਹੋ? ਤੁਹਾਡਾ ਮਕਸਦ ਅਹਿਮ ਨਹੀਂ ਹੈ, ਅਹਿਮ ਤਾਂ ਇਹ ਹੈ ਕਿ ਉਹ ਭਜਾਨਾ ਮਿਲ ਜਾਣ ਤੇ ਤੁਹਾਡੇ ਵਿਚ ਉਸ ਨੂੰ ਪਛਾਣਨ ਦੀ ਸਮਝ ਹੈ ਜਾਂ ਨਹੀਂ। ਅਤੇ ਉਹਨੂੰ ਪਛਾਣ ਲੈਣ ਬਾਬਦ ਉਹਨੂੰ ਹਰ ਹਾਲ ਵਿਚ ਪਾਉਣ ਦੀ ਇੱਛਾ ਹੈ ਜਾਂ ਨਹੀਂ।

ਅਓ ਕਹਾਣੀ ਵਿਚ ਅੱਗੇ ਵਧਦੇ ਹਾਂ। ਉਹ ਆਦਮੀ ‘‘ਚੰਗੇ ਮੋਤੀਆਂ’’ ਦੀ ਤਲਾਸ਼ ਵਿਚ ਸੀ। ਮੋਤੀਆਂ ਨੂੰ ਅੱਜ ਕੀਮਤੀ ਗਹਿਰੇ ਮੰਨਿਆ ਜਾਂਦਾ ਹੈ, ਪਰ ਬਾਬੀਬਲ ਦੇ ਸਮਿਆਂ ਵਿਚ ਉਹਨਾਂ ਨੂੰ ਇਸ ਤੋਂ ਵੀ ਕੀਮਤੀ ਮੰਨਿਆ ਜਾਂਦਾ ਸੀ। ਲੋਕ ਉਹਨਾਂ ਨੂੰ ਲੈਣਾ ਅਤੇ ਵੇਖਣਾ ਹੀ ਪਸੰਦ ਨਹੀਂ ਕਰਦੇ ਸਨ ਸਗੋਂ ਉਹਨਾਂ ਨੂੰ ਉਹਨੂੰ ਹੱਥ 'ਚ ਫੜ ਕੇ ਪਲੋਸਣਾ ਵੀ ਚੰਗਾ ਲਗਦਾ ਸੀ। ਉਹਨਾਂ ਨੂੰ ਉਹਨਾਂ ਦੀ ਨਰਮ ਠੰਡਕ ਨੂੰ ਮਹਿਸੂਸ ਕਰਨਾ ਅਤੇ ਉਹਦੀ ਢੂਧੀਆ ਗਹਿਰਾਈ ਵਿਚ ਝਾਕਣਾ ਚੰਗਾ ਲਗਦਾ ਸੀ। ਕਈ ਲੋਕਾਂ ਨੂੰ ਮੋਤੀਆਂ ਪ੍ਰਤੀ ਇਕ ਅਜੀਬ ਕਸ਼ਿਸ਼ ਹੁੰਦੀ ਸੀ। ਚੰਗੇ ਮੋਤੀਆਂ ਦੇ ਵਪਾਰੀ ਨੂੰ ਬੇਸ਼ੁਮਾਰ ਦੌਲਤ ਵਾਲਾ ਵੱਡਾ ਬੰਦਾ ਮੰਨਿਆ ਜਾਂਦਾ ਸੀ।

ਜਵਾਹਰਾਤ ਵਿਚ ਮੋਤੀਆਂ ਨੂੰ ਅਹਿਮ ਦਰਜਾ ਪ੍ਰਾਪਤ ਹੈ। ਜਸੀਨ ਵਿਚ ਜ਼ਿਆਦਾਤਰ

ਮੋਤੀ ਹਜ਼ਾਰਾਂ ਸਾਲ ਦੀ ਗਰਮੀ ਅਤੇ ਦਬਾਅ ਨਾਲ ਬਣੇ ਹਨ। ਪਰ ਤੁਹਾਡੇ ਇਹ ਪੰਕਤੀਆਂ ਪੜ੍ਹਦਿਆਂ ਮੋਤੀ ਤਿਆਰ ਹੋ ਰਹੇ ਹਨ। ਰੇਤ ਦਾ ਇਕ ਕਣ ਸਿੱਪੀ ਦੇ ਖੋਲ ਵਿਚ ਚਲਿਆ ਜਾਂਦਾ ਹੈ। ਇਸ ਕਣ ਨਾਲ ਸਿੱਪੀ ਨੂੰ ਕਸ਼ਟ ਹੁੰਦਾ ਹੈ, ਜਿਸ ਕਰਕੇ ਉਹ ਇਸ ਕਣ ਨੂੰ ਇਕ ਪਤਲੇ ਜਿਹੇ ਦੂਧੀਆ ਖੋਲ ਵਿਚ ਢੱਕਣ ਲਗਦੀ ਹੈ। ਉਸ ਕਣ ਦੇ ਪੂਰੀ ਤਰ੍ਹਾਂ ਇਸ ਨਾਲ ਚੰਬੜ ਜਾਣ ਤੇ ਸਿੱਪੀ ਨੂੰ ਥੋੜੀ ਜਿਹੀ ਰਾਹਤ ਮਿਲਦੀ ਹੈ। ਫਿਰ ਇਹ ਦੁਬਾਰਾ ਉਸ ਤੰਗ ਕਰਨ ਵਾਲੀ ਚੀਜ਼ ਨੂੰ ਤਰਲ ਨਾਲ ਢੱਕ ਦਿੰਦੀ ਹੈ। ਇਸ ਤਰ੍ਹਾਂ ਇਹ ਪ੍ਰਕਿਛਿਆ ਤਦ ਤਕ ਚਲਦੀ ਰਹਿੰਦੀ ਹੈ ਜਦ ਤਕ ਉਹ ਕਣ ਮੋਤੀ ਨਹੀਂ ਬਣ ਜਾਂਦਾ। ਕਹਿੰਦੇ ਹਨ ਕਿ ਮੋਤੀ ਹੀ ਇਕ ਅਜਿਹਾ ਨਗ ਹੈ ਜਿਹੜਾ ਕਸ਼ਟ ਨਾਲ ਬਣਦਾ ਹੈ। ਉਸ ਜਮਾਨੇ ਵਿਚ ਮੋਤੀ ਜ਼ਮੀਨ ਤੇ ਕਿਤੇ ਕਿਤੇ ਹੀ ਪਾਏ ਜਾਂਦੇ ਸਨ: ਭੂਮੱਧ ਸਾਗਰ ਦੇ ਕੁਝ ਖਾਸ ਇਲਾਕਿਆਂ 'ਚ, ਲਾਲ ਸਾਗਰ 'ਚ, ਫਾਰਸ ਦੀ ਖਾੜੀ 'ਚ ਅਤੇ ਬਰਤਾਨੀਆਂ 'ਚ।

ਇਹ ਆਦਮੀ ਮੋਤੀਆਂ ਦੀ ਖੋਜ ਵਿਚ ਸੀ, ਪਰ ਐਵੇਂ-ਕੈਵੇਂ ਦੇ ਮੋਤੀਆਂ ਦੀ ਨਹੀਂ। ਉਹ ‘‘ਚੰਗੇ ਮੋਤੀਆਂ’’ ਦੀ ਖੋਜ ਵਿਚ ਸੀ। ਉਹ ਤਾਂ ਉੱਤਮ ਵਸਤੂ ਦੀ ਖੋਜ ਵਿਚ ਸੀ। ਜਿਸ ਉਲਟੇ ਸਿੱਧੇ ਤਰੀਕੇ ਨਾਲ ਇਹ ਮੋਤੀ ਬਣਦੇ ਹਨ, ਉਹਨਾਂ ਕਾਰਣ ਇਹਨਾਂ ਵਿਚ ਕਈ ਫਰਕ ਆ ਜਾਂਦੇ ਹਨ। ਕਦੇ ਕਦੇ ਮੋਤੀ ਪੂਰੀ ਤਰ੍ਹਾਂ ਗੋਲ ਨਹੀਂ ਹੁੰਦਾ। ਕਦੇ ਬਹੁਤ ਛੋਟਾ ਹੁੰਦਾ ਹੈ। ਕਈ ਵਾਰ ਰੰਗ ਨਹੀਂ ਮਿਲਦਾ। ਪਰ ਉਸ ਵਪਾਰੀ ਦੇ ਮਨ ਵਿਚ ਕਿਸੇ ਦਾ ਇਕ ਅਜਿਹਾ ਰੂਪ ਨਕਸ਼ ਸੀ ਜਿਸ ਦੀ ਮਿਲਣ ਦੀ ਉਹਨੂੰ ਕਦੇ ਉਮੀਦ ਨਹੀਂ ਸੀ, ਪਰ ਉਹਦੇ ਨਾਲ ਉਹਨੇ ਦੂਜੇ ਸਾਰੇ ਮੋਤੀਆਂ ਦੀ ਤੁਲਨਾ ਕੀਤੀ ਅਤੇ ਇਹ ਖਰੇ ਮੋਤੀ ਦਾ ਇਕ ਰੂਪ ਸੀ। ਹਜ਼ਾਰਾਂ ਮੋਤੀ ਹੱਥ ਚੋਂ ਨਿੱਕਲਣ ਕਾਰਣ ਉਹਦੀਆਂ ਅੱਖਾਂ ਅਤੇ ਹੱਥ ਕੀਮਤੀ ਮੋਤੀ ਨੂੰ ਪਰਖਣ ਵਿਚ ਮਾਹਰ ਹੋ ਗਏ ਸਨ।

ਇਕ ਦਿਨ ਇਕ ਅਜੀਬ ਗੱਲ ਹੋਈ, ਅਜਿਹੀ ਜੋ ਹਜ਼ਾਰਾਂ ਵਿੱਚੋਂ ਕਿਸੇ ਦੀ ਜ਼ਿੰਦਗੀ ਵਿਚ ਹੀ ਹੁੰਦੀ ਹੈ; ਉਹਨੂੰ ਆਪਣਾ ਨਿਸ਼ਾਨਾ, ਖਰਾ ਮੋਤੀ ਮਿਲ ਗਿਆ ਸੀ! ਉਹ ਮੋਤੀ ਪਾ ਕੇ ਉਹਨੇ ਕੀਮਤ ਜਾਂ ਮੁੱਲ ਭਾਅ ਕਰਨ ਵਿਚ ਵਕਤ ਨਹੀਂ ਗੁਆਇਆ। ਸਗੋਂ, ‘‘ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ^੪ ਉਹਨੂੰ ਮੁੱਲ ਲਿਆ’’ (ਆਇਤ 46)।

ਇਸ ਦ੍ਰਿਸ਼ਟਾਂਤ ਵਿਚ, ਪਿਛਲੇ ਦ੍ਰਿਸ਼ਟਾਂਤ ਵਾਂਗ ਵਿਸਤਾਰ ਨਾਲ ਸਮਝਾਉਣ ਦੀ ਲੋੜ ਨਹੀਂ ਹੈ। ਉਸ ਦ੍ਰਿਸ਼ਟਾਂਤ ਵਿਚ ਇਕ ਆਦਮੀ ਥੋੜ੍ਹਾ ਜਿਹਾ ਮੁੱਲ ਭਰ ਕੇ ਬਹੁਤ ਕੁਝ ਪਾ ਲੈਂਦਾ ਹੈ। ਇਸ ਦ੍ਰਿਸ਼ਟਾਂਤ ਵਿਚ ਆਦਮੀ ਪੂਰਾ ਮੁੱਲ ਚੁਕਾਉਂਦਾ ਹੈ। ਪਰ ਦੋਵਾਂ ਦ੍ਰਿਸ਼ਟਾਂਤਾਂ ਵਿਚ ਪੈਸੇ ਵੱਧ ਜਾਂ ਘੱਟ ਦੇਣ ਦੀ ਗੱਲ ਅਹਿਮ ਨਹੀਂ ਹੈ। ਮਨੁੱਖ ਨਜ਼ਾਤ ਜਾਂ ਮੁਕਤੀ ਨੂੰ ਖਰੀਦ ਨਹੀਂ ਸਕਦਾ ਕਿਉਂਕਿ ਇਹ ਤਾਂ ਯਿਸੂ ਦੇ ਲਹੂ ਨਾਲ ਖਰੀਦੀ ਜਾ ਚੁੱਕੀ ਹੈ। ਤੁਸੀਂ ਜਾਂ ਮੈਂ ਰੂਹਾਨੀ ਬਰਕਤਾਂ ਨੂੰ ਨਾ ਖਰੀਦ ਸਕਦੇ ਹਾਂ, ਨਾ ਕਮਾ ਸਕਦੇ ਹਾਂ ਅਤੇ ਨਾ ਹੀ ਇਹਨਾਂ ਦੇ ਹੱਕਦਾਰ ਹਾਂ। ਫਿਰ ਮਹਿੰਗਮੁੱਲੇ ਮੋਤੀ ਦੇ ਦ੍ਰਿਸ਼ਟਾਂਤ ਵਿਚ ਯਿਸੂ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ। ਇਸ ਆਦਮੀ ਨੂੰ ਐਨਾ ਵੱਡਾ ਖਜ਼ਾਨਾ ਮਿਲਿਆ ਕਿ ਉਹ ਇਸ ਨੂੰ ਪਾਉਣ ਲਈ ਆਪਣਾ ਸਭ ਕੁਝ ਵੇਚ ਦੇਣ ਲਈ ਤਿਆਰ ਸੀ!

ਜੇ ਸਾਨੂੰ ਇਹਨਾਂ ਦੋਹਾਂ ਦ੍ਰਿਸ਼ਟਾਂਤਾਂ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਨੀ ਹੋਵੇ ਤਾਂ ਅਸੀਂ ਇਸ ਤਰ੍ਹਾਂ ਨਿਚੋੜ ਕੱਢ ਸਕਦੇ ਹਾਂ: ਸਵਰਗ ਦਾ ਰਾਜ ਸਭ ਤੋਂ ਕੀਮਤੀ, ਸਭ ਤੋਂ ਮਹਿੰਗਾ ਅਤੇ ਦੁਨੀਆਂ ਵਿਚ ਸਭ ਤੋਂ ਵੱਧ ਚਾਹਿਆ ਜਾਣ ਵਾਲਾ ਹੈ!

ਰਾਜ ਦੀ ਪਛਾਣ

ਇਹ ‘ਸਵਰਗ ਦਾ ਰਾਜ’ ਹੈ ਕੀ ਜੋ ਐਨਾ ਕੀਮਤੀ ਹੈ?

ਸਾਡੇ ਮਨ ਵਿਚ ਪਹਿਲਾ ਵਿਚਾਰ ਇਹੀ ਆ ਸਕਦਾ ਹੈ ਕਿ ਸਵਰਗ ਦੀ ਗੱਲ ਹੈ ਇਸ ਕਾਰਣ ‘ਸਵਰਗ ਦਾ ਰਾਜ’ ਵਾਕ ਦੀ ਵਰਤੋਂ ਹੋਈ ਹੈ। ਕਈ ਵਾਰ ‘ਰਾਜ’ ਸ਼ਬਦ ਨੂੰ ਸਵਰਗ ਲਈ ਵਰਤਿਆ ਜਾਂਦਾ ਹੈ, ਪਰ ਇਸ ਖਾਸ ਆਇਤ ਵਿਚ ਇਹ ਗੱਲ ਨਹੀਂ ਹੈ। ਮਰਕੁਸ ਅਤੇ ਲੂਕਾ ਨੇ ਦ੍ਰਿਸ਼ਟਾਂਤਾਂ ਦੇ ਇੱਕੋ ਮੂਲ ਸਮੂਹ ਨੂੰ ਲਿਖਦਿਆਂ “ਪ੍ਰਮੇਸ਼ਵਰ ਦਾ ਰਾਜ” ਵਾਕ ਦੀ ਵਰਤੋਂ ਕੀਤੀ (ਮਰਕੁਸ 4:11, 26, 30; ਲੂਕਾ 8:10)। ਮੈਂ ਇਸ ਸਵਾਲ ਨੂੰ ਆਪਣੇ ਸ਼ਬਦਾਂ ਵਿਚ ਕਹਿੰਦਾ ਹਾਂ: “ਪ੍ਰਮੇਸ਼ਵਰ ਦਾ ਰਾਜ” ਹੈ ਕੀ ਚੀਜ਼ ਜਿਹੜਾ ਐਨਾ ਕੀਮਤੀ ਹੈ?

‘ਪ੍ਰਮੇਸ਼ਵਰ ਦਾ ਰਾਜ’ ਵਾਕਾਂ ਪੂਰੀ ਬਾਈਬਲ ਵਿਚ ਬੁਨਿਆਦੀ ਮੂਲ ਰੂਪ ਵਿਚ ਮਿਲਦਾ ਹੈ। ਇਹ ਸ਼ਬਦ ਆਪਣੇ ਰਾਜ ਵਿਚ ਪ੍ਰਮੇਸ਼ਵਰ ਦੀ ਹੁਕੂਮਤ ਦਾ ਸੰਕੇਤ ਦਿੰਦੇ ਹਨ। ਪ੍ਰਮੇਸ਼ਵਰ ਦਾ ਇਖਤਿਆਰ ਹਰ ਚੀਜ਼ ਤੇ ਹੋਣ ਕਾਰਣ ਬਾਈਬਲ ਵਿਚ ਕਿਤੇ-ਕਿਤੇ ਇਹਨੂੰ ਪੂਰੇ ਸੰਸਾਰ ਜਾਂ ਸਾਰੀ ਮ੍ਰਿਝਟੀ ਲਈ ਵਰਤਿਆ ਗਿਆ ਹੈ। ਪਰ ਆਮ ਤੌਰ ਤੇ ਇਸ ਵਾਕਾਂ ਦੀ ਵਰਤੋਂ ਪ੍ਰਮੇਸ਼ਵਰ ਦੁਆਰਾ ਆਪਣੇ ਲੋਕਾਂ ਦੇ ਮਨਾਂ ਅਤੇ ਜੀਵਨਾਂ ਤੇ ਵਿਸ਼ੇਸ਼ ਸਾਸ਼ਨ ਦੇ ਰੂਪ ਵਿਚ ਕੀਤੀ ਜਾਂਦੀ ਹੈ ਜਿਹਨਾਂ ਨੇ ਆਪਣੇ ਆਪ ਨੂੰ ਉਹਦੇ ਅਧਿਕਾਰ ਅੱਗੇ ਸੌਂਪ ਦਿੱਤਾ ਹੈ। ਪੁਰਾਣੇ ਨੇਮ ਵਿਚ, ਇਸ ਨੂੰ ਇਸਰਾਏਲ ਦਾ ਰਾਜ ਕਿਹਾ ਜਾਂਦਾ ਸੀ, ਕਿਉਂਕਿ ਸੀਨੈ ਪਹਾੜ ਤੇ ਇਸਰਾਏਲੀਆਂ ਨੇ ਪ੍ਰਮੇਸ਼ਵਰ ਨਾਲ ਇਕ ਨੇਮ ਬੰਨਿਆ ਸੀ।

ਪਰ ਪੁਰਾਣੇ ਨੇਮ ਦਾ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਇਸਰਾਏਲੀ ਇਕ ਵਿਸ਼ੇਸ਼ ਰਾਜ ਦੇ ਕਾਇਮ ਹੋਣ ਦੀ ਉਡੀਕ ਕਰ ਰਹੇ ਸਨ (ਤੁਲਨਾ ਕਰੋ ਦਾਨੀਏਲ 2:44), ਜਿਸ ਉੱਤੇ ‘ਮਸੀਹਾ’ ਅਖਵਾਉਣ ਵਾਲੇ ਰਾਜੇ ਨੇ ਹੁਕੂਮਤ ਕਰਨੀ ਸੀ (ਤੁਲਨਾ ਕਰੋ ਦਾਨੀਏਲ 9:25, 26)। ‘ਮਸੀਹਾ’ ਸ਼ਬਦ ਦਾ ਅਰਥ ਹੈ ‘ਮਸਹ ਕੀਤਾ ਹੋਇਆ’ ਜਾਂ ਚੁਣਿਆ ਹੋਇਆ। ਇਸਰਾਏਲ ਦੇ ਰਾਜਿਆਂ ਨੂੰ ‘ਯਹੋਵਾਹ ਦੇ ਮਸਹ ਕੀਤੇ ਹੋਏ’ ਮੰਨਿਆ ਜਾਂਦਾ ਸੀ (ਤੁਲਨਾ ਕਰੋ 1 ਸਮੂਏਲ 24:10; 26:9)। ਪੂਰੇ ਪੁਰਾਣੇ ਨੇਮ ਵਿਚ ਇੱਕੋ ਵਿਸ਼ਾ ਮਿਲਦਾ ਹੈ ਕਿ ਮਸੀਹ ਆਪਣਾ ਰਾਜ ਕਾਇਮ ਕਰਨ ਆ ਰਿਹਾ ਹੈ।

ਜਿਸੂ ਹੀ ਉਹ ਮਸੀਹਾ ਸੀ ਜਿਹਦੀ ਉਹ ਉਡੀਕ ਕਰ ਰਹੇ ਸਨ। ‘ਮਸੀਹਾ’ ਸ਼ਬਦ ਦਾ ਯੂਨਾਨੀ ਰੂਪ ‘ਖਿਸਟਸ’ ਹੈ। ਜਿਸੂ ਅਰਥਾਤ ਖਿਸਟਸ ਜਾਂ ਮਸੀਹ ਨੇ ਆਣ ਕੇ ਪੈਗਾਮ ਦਿੱਤਾ, ‘ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ’ (ਮੱਤੀ 4:17)। ਜਾਂ ਇੰਜ ਕਰੋ ਕਿ, ‘ਪੁਰਾਣੇ ਨੇਮ ਵਿਚ ਕੀਤੇ ਸਾਰੇ ਵਾਅਦਿਆਂ ਅਤੇ ਰਾਜ ਦੀਆਂ ਭਵਿੱਖਬਾਣੀਆਂ ਦੇ ਪੂਰਾ ਹੋਣ ਦਾ ਸਾਮਾਂ ਆ ਗਿਆ ਹੈ।’ ਰਾਜ ਬਾਰੇ ਬੋਲਦਿਆਂ ਜਿਸੂ ਨੇ ਜੋਰ ਦੇ ਕੇ ਕਿਹਾ ਕਿ ‘ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ’ (ਯੂਹੰਨਾ 18:36)। ਉਹਦਾ ਰਾਜ ਰੁਹਾਨੀ ਹੋਣਾ ਸੀ।

ਜਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਚੇਲਿਆਂ ਨੂੰ ਕਿਹਾ ਸੀ ਕਿ ਉਹ ‘ਪ੍ਰਮੇਸ਼ਵਰ ਦੇ ਰਾਜ ਨੂੰ ਕੁਦਰਤ ਨਾਲ ਆਇਆ ਹੋਇਆ’ ਵੇਖਣਗੇ (ਮਰਕੁਸ 9:1)। ਮਾਰੇ ਜਾਣ, ਦਫ਼ਨਾਏ ਜਾਣ ਅਤੇ ਜੀ ਉੱਠਣ ਦੇ ਬਾਅਦ ਉਹਨੇ ਰਸੂਲਾਂ ਨੂੰ ਕਿਹਾ ਕਿ ‘ਜਦ ਤੀਕ ਉੱਪਰੋਂ ਸ਼ਕਤੀ ਨਾ’ ਮਿਲ ਜਾਵੇ ਉਹ ਯਹੂਸ਼ਲਮ ਵਿਚ ਹੀ ਉਡੀਕ ਕਰਨ (ਲੂਕਾ 24:49)। ਆਪਣੇ ਉੱਪਰ ਉਠਾਏ ਜਾਣ ਤੋਂ ਕੁਝ ਪਹਿਲਾਂ ਉਹਨੇ ਉਹਨਾਂ ਨੂੰ ਕਿਹਾ, ‘ਜਾਂ ਪਵਿੱਤਰ ਆਤਮਾ ਤੁਹਾਡੇ

ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ'' (ਰਸੂਲਾਂ ਦੇ ਕੰਮ 1:8)। ਕੁਝ ਦਿਨ ਬਾਬਦ, ਯਹੁਦੀਆਂ ਦੇ ਪੈਂਟੀਕਾਸਟ ਵਾਲੇ ਤਿਉਹਾਰ ਵਾਲੇ ਦਿਨ, ਪਵਿੱਤਰ ਆਤਮਾ ਉਹਨਾਂ ਤੇ ਉੱਤਰਿਆ (ਰਸੂਲਾਂ ਦੇ ਕੰਮ 2: 1-4)। ਪਵਿੱਤਰ ਆਤਮਾ ਦੇ ਉੱਤਰਨ ਨਾਲ ਉਹਨਾਂ ਨੂੰ ਸ਼ਕਤੀ ਮਿਲੀ। ਸ਼ਕਤੀ ਮਿਲਣ ਤੇ, ਰਾਜ ਆਇਆ। ਰਾਜ ਜਿਹਦੀ ਉਡੀਕ ਸਦੀਆਂ ਤੋਂ ਸੀ। ਆਖਰ ਮਸੀਹ ਦੀ ਮੌਤ, ਦਫ਼ਨਾਏ ਜਾਣ ਅਤੇ ਜੀ ਉੱਠਣ ਦੇ ਬਾਬਦ ਆਉਣ ਵਾਲੇ ਪਹਿਲੇ ਪੈਂਟੀਕਾਸਟ ਵਾਲੇ ਦਿਨ ਕਾਇਮ ਹੋ ਗਿਆ। ਉਦੋਂ ਤੋਂ ਰਾਜ ਦੇ ਹੋਂਦ ਵਿਚ ਆਏ ਹੋਣ ਦੀ ਗੱਲ ਕੀਤੀ ਜਾਂਦੀ ਹੈ (ਭੁਲ੍ਹੀਆਂ 1: 13)।

ਰਸੂਲਾਂ ਦੇ ਕੰਮ ਦੇ 2 ਅਧਿਆਇ ਦੇ ਬਾਬਦ, ਇਸ ਸੰਸਥਾ ਲਈ ਇਕ ਹੋਰ ਸ਼ਬਦ ਮਸ਼ਹੂਰ ਹੋ ਗਿਆ: ''ਕਲੀਸੀਆ'' ਅਸੀਂ ਅਕਸਰ ਗਾਉਂਦੇ ਹਾਂ, ''ਰਾਜ ਤੁਮਹੋਂ ਦੇਨੇ ਕੇ ਲੀਏ ਜਿਸੁ ਰਾਜਾ ਬੁਲਾਤਾ ਹੈ।''

ਪੂਰੇ ਨਵੇਂ ਨੇਮ ਵਿਚ ਕਲੀਸੀਆ ਨੂੰ ਪ੍ਰਮੇਸ਼ਵਰ ਦਾ ਮੌਜੂਦਾ ਵਿਸ਼ੇਸ਼ ਰਾਜ ਕਿਹਾ ਗਿਆ ਹੈ। ਕਲੀਸੀਆ ਉਹ ਵਿਸ਼ੇਸ਼ ਰਾਜ ਹੈ ਜਿਸ ਉੱਤੇ ਅੱਜ ਪ੍ਰਮੇਸ਼ਵਰ ਹਕੂਮਤ ਕਰਦਾ ਹੈ, ਅਰਥਾਤ ਇਹ ਉਹ ਲੋਕ ਹਨ ਜਿਹਨਾਂ ਨੇ ਉਹਦੇ ਇਖਤਿਆਰ ਨੂੰ ਮੰਨ ਲਿਆ ਹੈ।

ਨਵੇਂ ਨੇਮ ਵਿਚ ''ਕਲੀਸੀਆ'' ਅਤੇ ''ਰਾਜ'' ਸ਼ਬਦਾਂ ਨੂੰ ਇਕ ਦੂਜੇ ਦੇ ਥਾਂ ਵਰਤਿਆ ਜਾਂਦਾ ਹੈ। ਮਿਸਾਲ ਦੇ ਤੌਰ ਤੇ, ਯੂਹੰਨਾ 3: 3, 5 ਵਿਚ ਯਿਸੂ ਨੇ ਕਿਹਾ ਕਿ ਰਾਜ ਵਿਚ ਪਾਣੀ ਅਤੇ ਆਤਮਾ ਤੋਂ ਜਨਮ ਲੈ ਕੇ ਹੀ ਵਡਿਆ ਜਾਂਦਾ ਹੈ। ਪਰ ਰਸੂਲਾਂ ਦੇ ਕੰਮ ਅਤੇ ਪੱਤਰੀਆਂ ਵਿਚ ਅਸੀਂ ਵੇਖਦੇ ਹਾਂ ਕਿ ਪ੍ਰਮੇਸ਼ਵਰ ਦੀ ਪੇਰਣਾ ਪਾਏ ਬੰਦਿਆਂ ਦੀ ਆਗਿਆ ਨਾਲ ਲੋਕਾਂ ਨੂੰ ਪਾਣੀ ਵਿਚ ਬਪਤਿਸਮਾ ਲੈਣ ਤੇ ਕਲੀਸੀਆ ਵਿਚ ਮਿਲਾਇਆ ਜਾਂਦਾ ਸੀ (ਰਸੂਲਾਂ ਦੇ ਕੰਮ 2: 38, 41, 47; 1 ਭੁਰਿਬੀਆਂ 12: 13)। ਮੱਤੀ 16 ਵਿਚ ਯਿਸੂ ਨੇ ਫੇਰ ਆਪਣੀ ''ਕਲੀਸੀਆ'' (ਆਇਤ 18) ਬਣਾਉਣ ਦੀ ਗੱਲ ਕੀਤੀ, ਫੇਰ ਉਹਨੂੰ ਉਹ ਕਿਹਾ ਜਿਹਨੂੰ ਉਹਨੇ ''ਰਾਜ'' ਬਣਾਉਣਾ ਸੀ (ਆਇਤ 19)। ਇਹਦੇ ਇਲਾਵਾ, ਪ੍ਰਭੂ-ਭੋਜ ਸ਼ੁਰੂ ਕਰਨ ਵੇਲੇ ਯਿਸੂ ਨੇ ਕਿਹਾ ਸੀ ਕਿ ਇਸ ਨੂੰ ਦੁਬਾਰਾ ਤਦ ਤਕ ਨਹੀਂ ਖਾਧਾ ਜਾਵੇਗਾ ਜਦ ਤਕ ''ਪ੍ਰਮੇਸ਼ਵਰ ਦਾ ਰਾਜ'' ਨਹੀਂ ਆ ਜਾਂਦਾ (ਲੂਕਾ 22: 16, 18)। ਪਰ ਰਸੂਲਾਂ ਦੇ ਕੰਮ ਦੀ ਕਿਤਾਬ ਅਤੇ ਪੱਤਰੀਆਂ ਵਿਚ ਪਤਾ ਲਗਦਾ ਹੈ ਕਿ ਕਲੀਸੀਆ ਪ੍ਰਭੂ-ਭੋਜ ਲੈਂਦੀ ਸੀ (ਰਸੂਲਾਂ ਦੇ ਕੰਮ 20: 7; 1 ਭੁਰਿਬੀਆਂ 11: 17-34)।

ਇਸ ਲਈ ਅਸੀਂ ਮੱਤੀ 13 ਵਿਚਲੇ ਦੋ ਦਿਸ਼ਟਾਂਤਾਂ ਦਾ ਸਾਰ ਇਹ ਕੱਢ ਸਕਦੇ ਹਾਂ ਕਿ ''ਕਲੀਸੀਆ ਦੁਨੀਆਂ ਦੀ ਸਭ ਤੋਂ ਕੀਮਤੀ, ਸਭ ਤੋਂ ਮਹੰਗੀ, ਅਤੇ ਸਭ ਤੋਂ ਲੋੜੀਂ ਦੀ ਚੀਜ਼ ਹੈ!''

ਇਕ ਦਮ, ਇਕ ਵਿਰੋਧ ਦੀ ਅਵਾਜ਼ ਸੁਣੀ ਹੈ: ''ਜ਼ਰਾ ਰੁਕਣਾ! ਮੈਂ ਉਹਨਾਂ ਲੋਕਾਂ ਦੀ ਬੰਦਰੀ ਵੇਖੀ ਹੈ ਜਿਥੇ ਤੁਸੀਂ ਪ੍ਰਚਾਰ ਕਰਦੇ ਹੋ, ਪਰ ਮੈਂ ਤਾਂ ਉਹਨਾਂ ਵਿਚ ਕੁਝ ਕੀਮਤੀ ਚੀਜ਼ ਨਹੀਂ ਮਿਲੀ!'' ਤਹਾਨੂੰ ਮਿਲੇ ਜਾਂ ਨਾ, ਪਰ ਉਹ ਕੀਮਤੀ ਹਨ। ਇਹ ਮੇਰਾ ਨਹੀਂ ਸਗੋਂ ਪ੍ਰਮੇਸ਼ਵਰ ਦਾ ਕੀਤਾ ਮੁੱਲਾਂਕਣ ਹੈ। ਉਹਨਾਂ ਨੂੰ ਖਰੀਦਣ ਲਈ ਮਸੀਹ ਦਾ ਲਹੂ ਦੇਣਾ ਪਿਆ ਸੀ (ਰਸੂਲਾਂ ਦੇ ਕੰਮ 20: 28)।

ਜੇ ਮੈਂ ਆਪਣੀ ਗੱਲ ਬੋੜੀ ਜਿਹੀ ਵਿਸਤਾਰ ਵਿਚ ਦੱਸਾਂ ਤਾਂ ਸ਼ਾਇਦ ਸਮਝ ਆ ਜਾਵੇ। ਜਦ ਮੈਂ ''ਕਲੀਸੀਆ'' ਸ਼ਬਦ ਦੀ ਵਰਤੋਂ ਕਰਦਾ ਹਾਂ, ਤਾਂ ਮੈਂ ਮਨੁੱਖਾਂ ਦੁਆਰਾ ਬਣਾਈ ਕਿਸੇ

ਸੰਸਥਾ ਦੀ ਗੱਲ ਨਹੀਂ ਕਰ ਰਿਹਾ ਹੁੰਦਾ ਸਗੋਂ ਉਸ ਕਲੀਸੀਆ ਦੀ ਗੱਲ ਕਰ ਰਿਹਾ ਹੁੰਦਾ ਹਾਂ ਜਿਹਦੇ ਬਾਰੇ ਅਸੀਂ ਨਵੇਂ ਨੇਮ ਵਿਚ ਪੜ੍ਹਦੇ ਹਾਂ। ਕਲੀਸੀਆ ਨੂੰ ਬਾਈਬਲ ਦੀਆਂ ਦੂਜੀਆਂ ਗੱਲਾਂ ਨਾਲੋਂ ਅੱਡ ਨਹੀਂ ਕੀਤਾ ਜਾ ਸਕਦਾ।

ਮਿਸ਼ਨ ਦੇ ਤੌਰ ਤੇ, ਕਲੀਸੀਆ ਨੂੰ ਯਿਸੂ ਮਸੀਹ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਯਿਸੂ ਕਲੀਸੀਆ ਦਾ ਸਿਰ ਹੈ; ਕਲੀਸੀਆ ਉਹਦੀ ਦੇਹ ਹੈ (ਅਫਸੀਆਂ 1:22, 23)। ਕਲੀਸੀਆ ਮਸੀਹ ਦੀ ‘ਭਰਪੂਰਾ’ ਹੈ (ਅਫਸੀਆਂ 1:23)। ਯਿਸੂ ਅਤੇ ਉਹਦੀ ਕਲੀਸੀਆ ਐਨੇ ਨਜ਼ਦੀਕ ਹਨ ਕਿ ਜਦ ਸੌਲਸ ਕਲੀਸੀਆ ਨੂੰ ਸਤਾ ਰਿਹਾ ਸੀ (ਰਸੂਲਾਂ ਦੇ ਕੰਮ 8:3), ਤਾਂ ਯਿਸੂ ਨੇ ਉਸ ਨੂੰ ਕਿਹਾ ਸੀ, ‘ਤੂੰ ਮੈਨੂੰ ਕਿਉਂ ਸਤਾਉਂਦਾ ਹੈ? ’ (ਰਸੂਲਾਂ ਦੇ ਕੰਮ 9:4)। ਇਸ ਲਈ, ਜਦ ਅਸੀਂ ਕਲੀਸੀਆ ਦੀ ਗੱਲ ਕਰਦੇ ਹਾਂ, ਤਾਂ ਯਿਸੂ ਮਸੀਹ ਨੂੰ ਵੀ ਸ਼ਾਮਲ ਕਰਦੇ ਹਾਂ ਅਤੇ ਇਹ ਮੰਨਣਾ ਹੀ ਪਵੇਗਾ ਕਿ ਉਹ ਦੁਨੀਆਂ ਵਿਚ ਸਭ ਤੋਂ ਕੀਮਤੀ, ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਧ ਚਾਹਿਆ ਜਾਣ ਵਾਲਾ ਹੈ! ⁹

ਕਲੀਸੀਆ ਨੂੰ ਮੁਕਤੀ ਜਾਂ ਬਚਾਏ ਜਾਣ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ। ਯਿਸੂ ਨੇ ਸਲੀਬ ਉੱਤੇ ‘ਆਪਣੇ ਆਪ ਨੂੰ ਕਲੀਸੀਆ ਲਈ ਦੇ ਦਿੱਤਾ’ (ਅਫਸੀਆਂ 5:25)। ਉਹਨੇ ਕਲੀਸੀਆ ਨੂੰ ‘ਆਪਣੇ ਹੀ ਲਹੂ ਨਾਲ’ ਖਰੀਦ ਲਿਆ (ਰਸੂਲਾਂ ਦੇ ਕੰਮ 20:28)। ਉਹ ਕਲੀਸੀਆ ਦਾ ‘ਬਚਾਉਣ ਵਾਲਾ’ ਹੈ (ਅਫਸੀਆਂ 1:22, 23; 5:23)। ਜਦ ਲੋਕ ਉਹਦੀ ਗੱਲ ਮੰਨ ਕੇ ਉਹਦੇ ਛਜ਼ਲ (ਕਿਰਪਾ) ਨਾਲ ਬਚਾਏ ਜਾਂਦੇ ਹਨ, ਤਾਂ ਪ੍ਰਮੇਸ਼ਵਰ ਉਹਨਾਂ ਨੂੰ ਕਲੀਸੀਆ ਵਿਚ ਮਿਲਾ ਲੈਂਦਾ ਹੈ (ਰਸੂਲਾਂ ਦੇ ਕੰਮ 2:38, 41, 47¹⁰)। ਕਲੀਸੀਆ ਯਿਸੂ ਦੇ ਲਹੂ ਰਾਹੀਂ ਬਚਾਏ ਹੋਏ ਲੋਕਾਂ ਦੀ ਜਮਾਤ ਜਾਂ ਮੰਡਲੀ ਹੈ। ਯਕੀਨਨ ਹੀ ਹਰ ਕੋਈ ਮੰਨੇਗਾ ਕਿ ਪਿਛਲੇ ਪਾਪਾਂ ਤੋਂ ਨਜ਼ਾਰਾ/ਮੁਕਤੀ ਅਤੇ ਸਵਰਗ ਦੀ ਆਸ ਸਭ ਤੋਂ ਕੀਮਤੀ, ਸਭ ਤੋਂ ਮਹਿੰਗੀ ਅਤੇ ਸੰਸਾਰ ਵਿਚ ਸਭ ਤੋਂ ਵੱਧ ਚਾਹੀ ਜਾਣ ਵਾਲੀ ਗੱਲ ਹੈ!

ਇਹਨਾਂ ਦ੍ਰਿਸ਼ਟਾਂਤਾਂ ਵਿਚ ਵਰਤੇ ਗਏ ਯਿਸੂ ਦੇ ਸ਼ਬਦ ‘‘ਸਵਰਗ ਦਾ ਰਾਜ’’ ਅਤੇ ‘‘ਪ੍ਰਮੇਸ਼ਵਰ ਦਾ ਰਾਜ’’ ਵੀ ਕਲੀਸੀਆ ਨੂੰ ਪ੍ਰਮੇਸ਼ਵਰ ਜਾਂ ਉਹਦੇ ਸਿੰਘਾਸਣ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਯਾਨੀ ਜਦ ਅਸੀਂ ‘‘ਛੁਪੇ ਹੋਏ ਖਜ਼ਾਨੇ’’ ਜਾਂ ‘‘ਮਹਿੰਗ ਮੁੱਲੇ ਮੌਤੀ’’ ਦੀ ਗੱਲ ਕਰਦੇ ਹਾਂ, ਤਾਂ ਅਸੀਂ ਰੂਹਾਨੀ ਖਜ਼ਾਨਿਆਂ ਦੀ ਅਰਥਾਤ ਸਚਾਈ, ਯਿਸੂ, ਬਚਾਏ ਜਾਣ, ਮਸੀਹ ਦੇ ਲਹੂ ਰਾਹੀਂ ਬਚਾਏ ਹੋਏ ਲੋਕਾਂ ਦੀ ਸੰਗਤੀ (ਯਿਹਨੂੰ ‘‘ਕਲੀਸੀਆ’’ ਕਹਿੰਦੇ ਹਨ) ਪ੍ਰਮੇਸ਼ਵਰ ਦੇ ਨਾਲ ਸੰਗਤੀ, ਸਵਰਗ ਦੀ ਆਸ ਦੀ ਗੱਲ ਕਰ ਰਹੇ ਹੁੰਦੇ ਹਾਂ। ਇਹਨਾਂ ਵਿੱਚੋਂ ਕਿਸੇ ਵੀ ਗੱਲ ਨੂੰ ਕਲੀਸੀਆ, ਜਾਂ ਰਾਜ ਬਾਰੇ ਨਵੇਂ ਨੇਮ ਦੀ ਸਿੱਖਿਆ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਰੂਹਾਨੀ ਸਚਾਈਆਂ ਸਭ ਤੋਂ ਕੀਮਤੀ, ਸਭ ਤੋਂ ਮਹਿੰਗੀਆਂ ਅਤੇ ਦੁਨੀਆਂ ਦੀਆਂ ਸਭ ਤੋਂ ਵੱਧ ਚਾਹੀਆਂ ਜਾਣ ਵਾਲੀਆਂ ਹਨ!

ਸੰਸਾਰ ਨਹੀਂ ਮੰਨਦਾ। ਜੇ ਸੰਸਾਰ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਉਹ ਸਭ ਤੋਂ ਵੱਧ ਕੀਮਤੀ ਚੀਜ਼ ਕਿਹੜੀ ਮੰਨਦੇ ਹਨ, ਤਾਂ ਬਹੁਤਿਆਂ ਦਾ ਜਵਾਬ ਹੋਵੇਗਾ ‘‘ਮਸ਼ਹੂਰੀ’’ ‘‘ਮਸ਼ਹੂਰੀ ਦੇ ਹਾਲ’’ ਵਿਚ ਵੜ ਕੇ ਬਹੁਤੇ ਲੋਕ ਕਹਿੰਦੇ ਹਨ, ‘‘ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ, ਜ਼ਿੰਦਗੀ ਭਰ ਦੀ ਕਮਾਈ ਇਹੀ ਹੈ! ’’ ਹੋਰਨਾਂ ਦਾ ਜਵਾਬ ਹੋਵੇਗਾ ਕਿ ਦੌਲਤ ਅਤੇ ਤਾਕਤ ਸੱਚਮੁੱਚ ਮਹੱਤਵਪੂਰਣ ਚੀਜ਼ਾਂ ਹਨ।

ਸੰਸਾਰ ਦੇ ਇਸ ਚੱਕਰ ਵਿਚ ਨਾ ਫਸਣਾ ਔਖਾ ਹੈ। ਇਕ ਬਹੁਤ ਵੱਡੇ ਕਸਰੇ ਦੀ ਕਲਪਨਾ

ਕਰੋ। ਕਮਰੇ ਦੀ ਇਕ ਦੀਵਾਰ ਵਿਚ ਬੁਤ ਸਾਰੇ ਦਰਵਾਜ਼ੇ ਹਨ।¹¹ ਇਕ ਦਰਵਾਜ਼ੇ ਤੇ ‘ਮਸ਼ਹੂਰੀ’ ਲਿਖਿਆ ਹੈ; ਇਕ ਹੋਰ ਤੇ ‘ਤਾਕਤ’ ਲਿਖਿਆ ਹੈ; ਇਕ ਹੋਰ ਦਰਵਾਜ਼ੇ ਤੇ ‘ਦੌਲਤ’; ਇਕ ਹੋਰ ਤੇ ‘ਪ੍ਰਸਿੱਧੀ’ ਲਿਖਿਆ ਹੈ। ਇਹਨਾਂ ਦਰਵਾਜ਼ਿਆਂ ਦੇ ਸਾਹਮਣੇ ਪੱਕਾ ਮੁੱਕੀ ਕਰਦਿਆਂ ਲੋਕਾਂ ਦੀ ਲੰਮੀ ਕਤਾਰ ਹੈ। ਦੀਵਾਰ ਦੇ ਢੂਜੇ ਪਾਸੇ ਇਕ ਗੁਮਨਾਮ ਕੋਣੇ ਤੇ, ਪਾਸੇ ਜਿਹੇ, ਪੁੰਦਲਾ ਜਿਹਾ, ਇਕ ਛੋਟਾ ਜਿਹਾ ਲੇਬਲ ਲੱਗਾ ਹੈ ‘ਸਵਰਗ ਦਾ ਰਾਜ।’ ਉਸ ਦਰਵਾਜ਼ੇ ਦੇ ਬਾਹਰ ਗਿਣਤੀ ਦੇ ਲੋਕ ਹਨ।¹² ਜੇ ਤੁਸੀਂ ਉਹਨਾਂ ਗਿਣਤੀ-ਮਿਣਤੀ ਦੇ ਲੋਕਾਂ ਵਿਚ ਹੋ ਤਾਂ ਢੂਜੇ ਦਰਵਾਜ਼ਿਆਂ ‘ਚ ਲੋਕਾਂ ਦੇ ਹਜ਼ੂਮ ਨੂੰ ਵੇਖ ਕੇ ਇਹ ਵਿਚਾਰ ਆਉਣਾ ਅੱਖਾ ਨਹੀਂ ਹੈ ਕਿ ਸ਼ਾਇਦ ਤੁਸੀਂ ਕਿਸੇ ਖਾਸ ਗੱਲ ਤੋਂ ਖੁੱਝ ਰਹੇ ਹੋ।

ਹੁਣੇ ਪੜ੍ਹੇ ਦੇ ਦ੍ਰਿਸ਼ਟਾਂਤਾਂ ਵਿੱਚੋਂ ਯਿਸੂ ਦਾ ਦ੍ਰਿਸ਼ਟਾਂਤ ਸਮਝੋ ਅਤੇ ਚੰਗੀ ਤਰ੍ਹਾਂ ਜਾਣ ਲਵੇ ਕਿ ਦੁਨਿਆਵੀ ਕਾਮਯਾਬੀ ਦੇ ਦਰਵਾਜ਼ਿਆਂ ਤੇ ਭਾਵੇਂ ਕਿੰਨੀ ਵੀ ਭੀੜ ਕਿਉਂ ਨਾ ਲੱਗੀ ਹੋਵੇ, ਪਰ ਅਸਲ 'ਚ ਕੀਮਤੀ, ਸਿਰਫ ਪ੍ਰਮੇਸ਼ਵਰ ਦਾ ਰਾਜ ਹੀ ਹੈ! ਇਹਨਾਂ ਦ੍ਰਿਸ਼ਟਾਂਤਾਂ ਵਿਚ, ਦੋ ਬੰਦਿਆਂ ਨੂੰ ਸਮਝ ਆ ਗਈ ਸੀ ਕਿ ਸੱਚਮੁੱਚ ਕੀਮਤੀ ਚੀਜ਼ ਕੀ ਹੈ। ਇਸੇ ਲਈ ਇਹਨੂੰ ਪਾਉਣ ਲਈ ਹਰ ਕੀਮਤ ਦੇਣ ਨੂੰ ਤਿਆਰ ਸਨ।

ਰਾਜ ਦੀ ਕੀਮਤ

ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ ‘ਕੀ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਵਰਗ ਦਾ ਰਾਜ ਕਿੰਨਾ ਸ਼ਾਨਦਾਰ, ਕਿੰਨਾ ਕੀਮਤੀ, ਕਿੰਨਾ ਜਬਰਦਸਤ ਅਤੇ ਕਿੰਨਾ ਮਹਿੰਗਾ ਹੈ? ’

ਬਾਈਬਲ ਦੇ ਸਾਡੇ ਪਾਠ ਤੋਂ ਪਤਾ ਲਗਦਾ ਹੈ ਕਿ ਅਸੀਂ ਇਸ ਸਵਾਲ ਦਾ ਜਵਾਬ ਜਾਣ ਸਕਦੇ ਹਾਂ। ਮੱਤੀ 13:44-46 ਵਿਚ ਯਿਸੂ ਦੇ ਸ਼ਬਦਾਂ ਤੇ ਫੇਰ ਧਿਆਨ ਦਿਓ ਅਤੇ ਕਈ ਸ਼ਬਦਾਂ ਨੂੰ ਆਪਣੇ ਦਿਮਾਗ ਵਿਚ ਰੇਖਾਂਕਿਤ ਕਰ ਲਓ:

ਸਵਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਗੋਇਆ
ਸੀ ਜਿਸ ਨੂੰ ਇਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹ ਨੇ ਜਾ
ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।
ਫੇਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੌਤੀਆਂ ਨੂੰ
ਲੱਭਦਾ ਫਿਰਦਾ ਸੀ। ਜਦ ਉਹ ਨੂੰ ਇਕ ਮੌਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ
ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।

ਅਸੀਂ ਰੂਹਾਨੀ ਹਕੀਕਤਾਂ ਦੀ ਕੀਮਤ ਉਹਨਾਂ ਨੂੰ ਪਾਉਣ ਲਈ ਕੀਤੀ ਜਾਣ ਵਾਲੀ ਕੁਰਬਾਨੀ ਦੇ ਹਿਸਾਬ ਨਾਲ ਲਾਉਂਦੇ ਹਾਂ। ਯਿਸੂ ਨੇ ਕਿਹਾ, ‘ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੋ।’ (ਮੱਤੀ 16:24)।

ਕੁਝ ਹਾਲਤਾਂ ਵਿਚ ਦ੍ਰਿਸ਼ਟਾਂਤਾਂ ਵਿਚ ਦਿੱਤੇ ਬੰਦਿਆਂ ਵਾਂਗ ਸਾਨੂੰ ਆਪਣੇ ਸਾਹਮਣੇ ਠਹਿਰਾਏ ਪ੍ਰਮੇਸ਼ਵਰ ਦੇ ਰਾਹ ਤੇ ਚੱਲਣ ਲਈ ਸੱਚਮੁੱਚ ਵੇਚਣ ਦੀ ਲੋੜ ਹੋ ਸਕਦੀ ਹੈ (ਮੱਤੀ 19:21)।¹³ ਪਰ ਸਾਡੇ ਵਿੱਚੋਂ ਜਿਆਦਾਤਰ ਲੋਕਾਂ ਲਈ, ਅਸੀਂ ਸਭ ਤੋਂ ਅਹਿਮ ਗੱਲ ਨੂੰ

ਅਹਿਮੀਅਤ ਦੇ ਕੇ ਵਿਖਾਉਂਦੇ ਹਾਂ: ‘‘ਤੁਸੀਂ ਪਹਿਲਾਂ [ਪ੍ਰਮੇਸ਼ਵਰ ਦੇ] ਰਾਜ ਅਤੇ ਉਹਦੇ ਧਰਮ ਨੂੰ ਭਾਲੋਂ’’ (ਮੱਤੀ 6:33)। ਜਿਸੂ ਅਤੇ ਯਿਸੂ ਦੀਆਂ ਚੀਜ਼ਾਂ (ਕਲੀਸੀਆ ਸਣੇ) ਦੀ ਤੁਲਨਾ ਕਰਨ ਤੇ ਇਸ ਜੀਵਨ ਦੀਆਂ ਗੱਲਾਂ ਬੇਕਾਰ ਹੋ ਜਾਂਦੀਆਂ ਹਨ-ਅਤੇ ਜਦ ਉਹ ਰੂਹਾਨੀ ਜਿੰਦਗੀ ਵਿਚ ਦਖਲ ਦੇਣ ਲੱਗ ਪੈਣ ਤਾਂ ਉਹਨਾਂ ਨੂੰ ਆਪਣੀਆਂ ਜਿੰਦਗੀਆਂ ਵਿੱਚੋਂ ਕੱਢ ਦੇਣਾ ਜ਼ਰੂਰੀ ਹੈ। ਪ੍ਰਮੇਸ਼ਵਰ ਦਾ ਰਾਜ ਸਾਡੀ ਜਿੰਦਗੀ ਦਾ ਮੁੱਖ ਕੇਂਦਰ ਬਣਨਾ ਚਾਹੀਦਾ ਹੈ।

ਸਵਾਲ ਉੱਠਦਾ ਹੈ: ‘‘ਕੀ ਪ੍ਰਮੇਸ਼ਵਰ ਦੇ ਰਾਜ ਨੂੰ ਲੈਣ ਲਈ ਸੌਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ?’’

ਦੋ ਬੰਦੇ ਸਨ ਜਿਹੜੇ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ। ਕਈ ਸਾਲਾਂ ਬਾਅਦ ਉਹ ਫੇਰ ਮਿਲੇ। ਉਹਨਾਂ ਵਿੱਚੋਂ ਇਕ ਗਰੀਬ ਮਸੀਹੀ ਸੀ ਜਿਸ ਕੋਲ ਇਸ ਸੰਸਾਰ ਦੀਆਂ ਬਹੁਤ ਘੱਟ ਚੀਜ਼ਾਂ ਸਨ। ਦੂਜੇ ਆਦਮੀ ਕੋਲ ਇਸ ਜਿੰਦਗੀ ਦਾ ਹਰ ਐਸੋ-ਆਰਾਮ ਸੀ।¹⁴ ਮਿਲਣ ਸਮੇਂ, ਤਾਂ ਉਹਨਾਂ ਵਿਚ ਇਕ ਗੱਲ ਸਾਂਝੀ ਸੀ: ਦੋਹਾਂ ਦੇ ਪੁੱਤਰਾਂ ਦੀ ਮੌਤ ਹੋ ਗਈ ਸੀ।

ਜਦ ਅਮੀਰ ਆਦਮੀ ਨੇ ਆਪਣੇ ਪੁੱਤਰ ਦੀ ਮੌਤ ਬਾਰੇ ਦੱਸਿਆ, ਤਾਂ ਇਹ ਸਪਸ਼ਟ ਹੋਇਆ ਕਿ ਉਹਦੀ ਜਿੰਦਗੀ ਅਤੇ ਖਾਬ ਉਸ ਲੜਕੇ ਦੇ ਨਾਲ ਹੀ ਜੁੜੇ ਸਨ। ਇਹ ਕਹਿੰਦਿਆਂ ਕਿ ‘‘ਬੜੀ ਉਮੀਦ ਸੀ ਕਿ ਮੇਰਾ ਬੇਟਾ ਮੇਰਾ ਕਾਰੋਬਾਰ ਸੰਭਾਲੇਗਾ। ਹੁਣ ਸਮਝ ਨਹੀਂ ਆਉਂਦਾ ਕਿ ਕੀ ਕਰਾਂ? ਜਿੰਦਗੀ ਅੱਧ ਵਿਚਾਲੇ ਖਲੋ ਗਈ ਹੈ! ’’ ਉਹਦੀਆਂ ਅੱਖਾਂ ਵਿੱਚੋਂ ਅੱਥਰੂ ਛਿੱਗਣ ਲਗ ਪਏ।

ਆਪਣੇ ਪੁੱਤਰ ਦੀ ਮੌਤ ਬਾਰੇ ਦੱਸਿਆਂ ਮਸੀਹੀ ਆਦਮੀ ਨੇ ਕਿਹਾ, ‘‘ਮੇਰਾ ਮਨ ਦੁਖੀ ਹੈ, ਮੈਨੂੰ ਉਹਦੀ ਯਾਦ ਤਾਂ ਬਹੁਤ ਆਉਂਦੀ ਹੈ, ਪਰ ਮੈਨੂੰ ਪਤਾ ਹੈ ਕਿ ਉਹ ਚੰਗੀ ਥਾਂ ਹੀ ਹੈ। ਹੁਣ ਮੈਂ ਇਸ ਆਸ ਨਾਲ ਜੀਉਂਦਾ ਹਾਂ ਕਿ ਇਕ ਦਿਨ ਜਾ ਕੇ ਉਹਨੂੰ ਮਿਲਾਂਗਾ। ’’

ਅਮੀਰ ਆਦਮੀ ਨੇ ਮਸੀਹੀ ਆਦਮੀ ਨੂੰ ਕਿਹਾ, ‘‘ਐਹੋ ਜਿਹਾ ਵਿਸ਼ਵਾਸ ਪਾਉਣ ਲਈ ਮੈਂ ਆਪਣਾ ਸਭ ਕੁਝ ਦੇ ਦਿਆਂ। ’’

ਮਸੀਹੀ ਆਦਮੀ ਨੇ ਹੌਲੇ ਜਿਹੇ ਜਵਾਬ ਦਿੱਤਾ, ‘‘ਇਹਦੀ ਕੀਮਤ ਐਨੀ ਤਾਂ ਹੈ ਹੀ। ’’

ਕੀ ਅਸੀਂ ਇਸ ਖਜ਼ਾਨੇ ਨੂੰ ਪਾਉਣ ਲਈ ‘‘ਆਪਣਾ ਸਭ ਕੁਝ ਵੇਚਣ’’ ਲਈ ਤਿਆਰ ਹਾਂ?

ਬਹੁਤ ਸਾਰੇ ਲੋਕਾਂ ਨੂੰ, ਇਹ ਗੱਲ ਠੀਕ ਨਹੀਂ ਲੱਗੇਗੀ; ਪਰ ਅਸਲ 'ਚ ਇਸ ਤੋਂ ਠੀਕ ਹੋਰ ਗੱਲ ਹੋ ਹੀ ਨਹੀਂ ਸਕਦੀ। ਦੁਨੀਆਂ ਭਰ ਦੇ ਖਜ਼ਾਨਿਆਂ ਨਾਲ ਭਰੇ ਇਕ ਸੋ ਰੂਮ ਦੀ ਕਲਪਨਾ ਕਰੋ। ਉਸ ਸੋ ਰੂਮ ਵਿਚ ਚਾਰ ਬੰਦੇ ਵੱਡੇ ਹਨ। ਉਹਨਾਂ ਵਿੱਚੋਂ ਇਕ ਬੜਾ ਦੌਲਤਮੰਦ ਹੈ। ਇਕ ਕੰਗਾਲ ਜਿਹਾ ਹੈ। ਦੂਜੇ ਦੋ ਮਾਲੀ ਤੌਰ ਤੇ ਨਾ ਬਹੁਤੇ ਚੰਗੇ ਹਨ ਤੇ ਨਾ ਮਾੜੇ। ਇਹਨਾਂ ਵਿੱਚੋਂ ਇਕ ਤੁਹਾਡੇ ਵਰਗਾ ਹੈ ਅਤੇ ਇਕ ਮੇਰੇ ਵਰਗਾ। ਕਹਾਣੀ ਨੂੰ ਸੌਖਾ ਕਰਨ ਲਈ, ਮੈਂ ਸਿਰਫ਼ ਇਹੀ ਕਹਿੰਦਾ ਹਾਂ ਕਿ ਉਹ ਮੈਨੂੰ ਹੀ ਦਰਸਾਉਂਦਾ ਹੈ।

ਸੋ ਰੂਮ ਵਿਚ ਜਾ ਕੇ ਸਾਡੀਆਂ ਨਜ਼ਰਾਂ ਚਮਕੀਲੇ ਸਮਾਨ ਨਾਲ ਚੁੰਧਿਆ ਜਾਂਦੀਆਂ ਹਨ। ਅਸੀਂ ਬਾਰ-ਬਾਰ ਇਹ ਵੇਖਣ ਲਈ ਕਿ ਕਿਹੜੀ ਚੀਜ਼ ਖਰੀਦ ਸਕਦੇ ਹਾਂ ਅਤੇ ਕਿਹੜੀ ਨਹੀਂ ਉਹਨਾਂ ਚੀਜ਼ਾਂ ਤੇ ਲਿਖੀਆਂ ਕੀਮਤਾਂ ਪੜ੍ਹਦੇ ਹਾਂ। ਅਮੀਰ ਆਦਮੀ ਜੋ ਚਾਹੇ ਖਰੀਦ ਸਕਦਾ ਹੈ; ਗਰੀਬ ਆਦਮੀ ਨੂੰ ਖਰੀਦਣ ਲਈ ਕੁਝ ਨਹੀਂ ਲਭਦਾ; ਤੀਜਾ ਆਦਮੀ ਅਤੇ ਮੈਂ ਕੁਝ ਕੁ ਚੀਜ਼ਾਂ ਖਰੀਦ ਸਕਦੇ ਹਾਂ ਪਰ ਜ਼ਿਆਦਾਤਰ ਚੀਜ਼ਾਂ ਖਰੀਦਣ ਲਈ ਸਾਡੀ ਜੇਬ ਇਜਾਜ਼ਤ ਨਹੀਂ ਦਿੰਦੀ।

ਅਸੀਂ ਸੋ-ਰੂਮ ਦੇ ਵਿਚਕਾਰ ਆਉਂਦੇ ਹਾਂ-ਅਤੇ ਉੱਥੇ ਸਾਡੇ ਸਾਹਮਣੇ ਇਕ ਖਜ਼ਾਨਾ ਪਿਆ ਹੈ; ਸਾਡੀ ਧੜਕਨ ਵਧ ਜਾਂਦੀ ਹੈ; ਅਸੀਂ ਆਪਣੀਆਂ ਨਜ਼ਰਾਂ ਉਸ ਤੋਂ ਹਟਾ ਨਹੀਂ ਸਕਦੇ। ਜਿੰਨਾ ਵੱਧ ਅਸੀਂ ਉਹਦੇ ਵੱਲ ਵੇਖਦੇ ਹਾਂ ਓਨਾ ਹੀ ਉਸ ਕਮਰੇ ਦੀਆਂ ਢੁਜ਼ੀਆਂ ਚੀਜ਼ਾਂ ਸਾਨੂੰ ਕਬਾੜ ਲੱਗਣ ਲਗਦੀਆਂ ਹਨ। ਖਜ਼ਾਨਾ ਵੇਖ ਕੇ, ਸਾਡੇ ਵਿੱਚਾਂ ਹਰ ਕਿਸੇ ਨੂੰ ਪਤਾ ਹੈ ਕਿ ਉਹਨੂੰ ਪਾਏ ਬਿਨਾਂ ਸਾਨੂੰ ਚੈਨ ਨਹੀਂ ਮਿਲ ਸਕਦਾ। ਉਹਦੇ ਉੱਤੇ ਕੀਮਤ ਵਾਲੀ ਪਰਚੀ ਨਹੀਂ ਲੱਭਦੀ, ਅਤੇ ਅਸੀਂ ਇਕ ਢੁਜੇ ਨੂੰ ਪੁੱਛਦੇ ਹਾਂ, ‘‘ਇਹ ਕਿੰਨਾ ਕੁ ਮਹਿੰਗਾ ਹੋ ਸਕਦਾ ਹੈ?’’

ਗਰੀਬ ਆਦਮੀ ਆਪਣੀ ਜੇਬ ਵੇਖਦਾ ਹੈ। ਉਹਦੇ ਹੱਥ 'ਚ ਪੰਜ ਰੂਪਏ ਹਨ। ਟੁੱਟੇ ਜਿਹੇ ਮਨ ਨਾਲ ਉਹ ਕਹਿੰਦਾ ਹੈ, ‘‘ਮੇਰੇ ਕੋਲ ਤਾਂ ਇਹੀ ਹੈ।’’ ਅਗਲਾ ਬੰਦਾ ਆਪਣਾ ਬਟੂਆ ਵੇਖਦਾ ਹੈ। ਉਹ ਕਹਿੰਦਾ ਹੈ, ‘‘ਮੇਰੇ ਕੋਲ ਪੰਜਾਹ ਰੂਪਏ ਹਨ।’’ ਕੁਝ ਦੇਰ ਸੋਚਣ ਦੇ ਬਾਅਦ ਮੈਂ ਕਹਿੰਦਾ ਹਾਂ, ‘‘ਆਪਣਾ ਸਭ ਕੁਝ ਵੇਚ ਕੇ ਮੇਰੇ ਕੋਲ ਪੰਜਾਹ ਹਜ਼ਾਰ ਰੂਪਏ ਇਕੱਠੇ ਹੋ ਸਕਦੇ ਹਨ।’’ ਅਮੀਰ ਆਦਮੀ ਕਹਿੰਦਾ ਹੈ, ‘‘ਮੇਰੇ ਮੁਨੀਮ ਨੇ ਸਵੇਰੇ ਹੀ ਮੈਨੂੰ ਦੱਸਿਆ ਸੀ ਕਿ ਮੇਰੀ ਜਾਇਦਾਦ ਪੰਜਾਹ ਲੱਖ ਰੂਪਏ ਦੀ ਹੈ।’’ ਪਰ, ਉਹ ਵੀ ਖੁਸ਼ ਨਹੀਂ ਲਗਦਾ, ਕਿਉਂਕਿ ਸਪਸ਼ਟ ਤੌਰ ਤੇ ਇਹ ਖਜ਼ਾਨਾ ਉਸ ਨਾਲੋਂ ਕਿਤੇ ਵੱਧ ਕੀਮਤੀ ਹੈ।

ਇਸੇ ਦੌਰਾਨ, ਢੁਕਾਨ ਦਾ ਮਾਲਿਕ ਆ ਕੇ ਪੁੱਛਣ ਲਗਦਾ ਹੈ ਕਿ ਉਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਭਾਵੇਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਅਨੇ ਰੂਪਏ ਨਹੀਂ ਹਨ, ਪਰ ਫਿਰ ਵੀ ਅਸੀਂ ਪੁੱਛਦੇ ਹਾਂ, ‘‘ਇਹ ਖਜ਼ਾਨਾ ਕਿੰਨੇ ਦਾ ਹੈ? ਇਹਦੀ ਕੀਮਤ ਕਿੰਨੀ ਕੁ ਹੈ?’’ ਮਾਲਕ ਹੱਥ ਕੇ ਕਹਿੰਦਾ ਹੈ, ‘‘ਤੁਸੀਂ ਇਹਨੂੰ ਨਹੀਂ ਖੁਰਦ ਸਕਦੇ-ਪਰ ਕੋਈ ਗੱਲ ਨਹੀਂ। ਮੇਰੇ ਬੇਟੇ ਨੇ ਇਹਦੀ ਕੀਮਤ ਚੁਕਾ ਦਿੱਤੀ ਹੈ। ਤੁਸੀਂ ਸਿਰਫ ਇਸ ਨੂੰ ਕਬੂਲ ਕਰ ਲਓ। ਪਰ ਯਾਦ ਰੱਖਣਾ ਇਹਦੇ ਲਈ ਤੁਹਾਨੂੰ ਕੀਮਤ ਦੇਣੀ ਪਵੇਗੀ।’’

ਸਾਡੇ ਮਨਾਂ ਵਿਚ ਉਸੀਦ ਦੀ ਕਿਰਣ ਜਾਗ ਉੱਠਦੀ ਹੈ। ਹੋ ਸਕਦਾ ਹੈ ਕਿ ਇਹ ਖਜ਼ਾਨਾ ਸਾਨੂੰ ਮਿਲ ਜਾਵੇ। ਪਰ ਸਾਡੇ ਮਨਾਂ ਵਿਚ ਇਕ ਸਵਾਲ ਉੱਠਦਾ ਹੈ ਕਿ ‘‘ਇਹ ਸਾਨੂੰ ਕਿੰਨਾ ਮਹਿੰਗਾ ਪਵੇਗਾ?’’

ਢੁਕਾਨ ਦਾ ਮਾਲਕ ਗਰੀਬ ਆਦਮੀ ਵੱਲ ਮੁੜਦਾ ਹੈ। ਉਹਨੂੰ ਪੁੱਛਦਾ ਹੈ, ‘‘ਤੁਹਾਡੇ ਕੋਲ ਕਿੰਨੇ ਪੈਸੇ ਹਨ?’’ ਜਵਾਬ ਮਿਲਦਾ ਹੈ, ‘‘ਪੰਜ ਰੂਪਏ।’’ ਮਾਲਿਕ ਕਹਿੰਦਾ ਹੈ, ‘‘ਤੁਹਾਨੂੰ ਇਹ ਅਨੇ ਦਾ ਹੀ ਪਵੇਗਾ।’’ ਉਹ ਢੂਸਰੇ ਆਦਮੀ ਕੋਲ ਜਾਂਦਾ ਹੈ। ‘‘ਤੁਹਾਡੇ ਕੋਲ ਕਿੰਨੇ ਪੈਸੇ ਹਨ?’’ ‘‘ਪੰਜਾਹ ਰੂਪਏ।’’ ‘‘ਤੁਹਾਨੂੰ ਇੰਨੇ ਹੀ ਦੇਣੇ ਪੈਣਗੇ।’’

ਉਹ ਮੇਰੇ ਵੱਲ ਵੇਖਦਾ ਹੈ। ‘‘ਤੁਹਾਡੇ ਕੋਲ ਕਿੰਨੇ ਪੈਸੇ ਹਨ?’’ ਮੈਂ ਬੁੱਕ ਅੰਦਰ ਲੰਘਾਉਂਦਿਆਂ ਕਹਿੰਦਾ ਹਾਂ, ‘‘ਮੇਰੇ ਖਿਆਲ 'ਚ ਜੇ ਮੈਂ ਆਪਣਾ ਸਭ ਕੁਝ ਵੇਚ ਦਿਆਂ ਤਾਂ ਪੰਜਾਹ ਕੁ ਹਜ਼ਾਰ ਰੂਪਏ ਹੋ ਜਾਣਗੇ।’’ ਉਹ ਸਿਰ ਹਿਲਾ ਕੇ ਕਹਿੰਦਾ ਹੈ, ‘‘ਤੁਹਾਨੂੰ ਇਹ ਸਿਰਫ ਐਨੇ 'ਚ ਹੀ ਪਵੇਗਾ।’’

ਅਖੀਰ ਵਿਚ ਉਹ ਅਮੀਰ ਆਦਮੀ ਕੋਲ ਜਾਂਦਾ ਹੈ। ‘‘ਤੁਹਾਡੇ ਕੋਲ ਕਿੰਨੇ ਪੈਸੇ ਹਨ?’’ ‘‘ਪੰਜਾਹ ਲੱਖ ਰੂਪਏ।’’ ‘‘ਤੁਹਾਨੂੰ ਇਹ ਇੰਨੇ 'ਚ ਹੀ ਮਿਲੇਗਾ।’’ ਇਸ ਤੋਂ ਵਧੀਆ ਸੌਦਾ ਹੋਰ ਕੀ ਹੋ ਸਕਦਾ ਹੈ? ਤੁਹਾਡੇ ਕੋਲ ਪੰਜ ਰੂਪਏ ਹਨ ਜਾਂ ਪੰਜਾਹ ਲੱਖ ਰੂਪਏ, ਕੀਮਤ ਇੱਕੋ ਹੈ: ਜੋ ਕੁਝ ਤੁਹਾਡੇ ਕੋਲ ਹੈ। ਖੁਦਾ ਉਸ ਨਾਲੋਂ, ਜੋ ਸਾਡੇ ਕੋਲ ਹੁੰਦਾ ਹੈ ਵੱਧ ਕਦੇ ਨਹੀਂ ਮੰਗਦਾ, ਪਰ ਉਹ ਉਹ ਸਭ ਮੰਗਦਾ ਹੈ ਜੋ ਸਾਡੇ ਕੋਲ ਹੈ।

ਸਾਫ਼ ਹੈ ਕਿ ਸੰਸਾਰ ਦੇ ਬਹੁਤੇ ਲੋਕਾਂ ਨੂੰ ਇਹ ਕੀਮਤ ਕੁਝ ਜਿਆਦਾ ਹੀ ਲਗਦੀ ਹੈ। ‘ਅਸੀਂ ਇਹੋ ਜਿਹੀ ਕੁਰਬਾਨੀ ਨਹੀਂ ਕਰ ਸਕਦੇ! ’ ਉਹ ਕੁਰਲਾਉਂਦੇ ਹਨ। ‘ਅਸੀਂ ਆਪਣੀਆਂ ਚੀਜ਼ਾਂ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ। ਸਭ ਕੁਝ ਖੁਦਾ ਨੂੰ ਕਿਵੇਂ ਦੇ ਸਕਦੇ ਹਾਂ! ’ ਜੇ ਤੁਹਾਡਾ ਇਹੀ ਫੈਸਲਾ ਹੈ, ਤਾਂ ਤੁਹਾਡੀ ਮਰਜ਼ੀ, ਪਰ ਗੌਰ ਨਾਲ ਵਿਚਾਰ ਕਰੋ: ਜੇ ਤੁਸੀਂ ਇਹ ਕੁਰਬਾਨੀ ਕਰਨ ਲਈ ਤਿਆਰ ਨਹੀਂ ਹੋ, ਤਾਂ ਤੁਸੀਂ ਜਿੰਦਗੀ ਬਾਰੇ ਜਾਣਨ ਦਾ ਮੌਕਾ ਗੁਆ ਬੈਠੋਗੇ। ਤੁਹਾਨੂੰ ਅੰਦਰੂਨੀ ਖੁਸ਼ੀ ਅਤੇ ਮਨ ਦੀ ਸ਼ਾਂਤੀ ਪਾਉਣ ਦੀ ਆਸ ਨਹੀਂ ਹੋਵੇਗੀ। ਤੁਸੀਂ ਜਿੰਦਗੀ ਵੱਲੋਂ ਮੂੰਹ ਭੁਆਂ ਕੇ ਸੰਸਾਰ ਦੀਆਂ ਚੀਜ਼ਾਂ ਵੱਲ ਲਾ ਰਹੇ ਹੋ।

ਆਇਤ 44 ਵਿਚ ਇਕ ਛੋਟੀ ਜਿਹੀ ਗੱਲ ਹੈ ਜਿਸ ਤੋਂ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਵਾਂਝੇ ਰਹੋ: ‘ਸਵਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿਚ ਲੁਕਿਆ ਹੋਇਆ ਸੀ ਜਿਸ ਨੂੰ ਇਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖੁਸ਼ੀ ਦੇ ਮਾਰੇ ਉਹਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।’ ‘‘ਖੁਸ਼ੀ ਦੇ ਮਾਰੇ।’ ਕੀ ਤੁਸੀਂ ਸੋਚਦੇ ਹੋ ਕਿ ਉਸ ਆਦਮੀ ਨੇ ਕਿਹਾ, ‘‘ਕਿੰਨੀ ਅਜੀਬ ਕੁਰਬਾਨੀ ਹੈ! ਇਹ ਖਜ਼ਾਨਾ ਪਾਉਣ ਲਈ ਮੈਨੂੰ ਆਪਣਾ ਖੋਤਾ, ਅਤੇ ਬੱਕਰੀ ਅਤੇ ਪਤਨੀ ਦਾ ਹਾਰ ਵੇਚਣਾ ਪਵੇਗਾ। ਇਹ ਤਾਂ ਬਹੁਤ ਜਿਆਦਾ ਹੈ?’ ਬੇਸ਼ਕ ਨਹੀਂ! ਮੇਰਾ ਖਿਆਲ ਹੈ ਕਿ ਉਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਦੱਸਦਿਆਂ ਅਤੇ ਆਪਣਾ ਕੀਮਤੀ ਸਮਾਨ ਵੇਚਣ ਲਈ ਜਾਂਦੇ ਹੋਏ ਗੁਣ-ਗੁਣਾਉਂਦਾ ਜਾ ਰਿਹਾ ਸੀ। ਅਖੀਰ ਉਹਨੂੰ ਉਹ ਚੀਜ਼ ਮਿਲਣ ਵਾਲੀ ਸੀ ਜਿਹੜੀ ਉਸ ਤੋਂ ਵੱਧ ਕੀਮਤੀ ਸੀ ਜਿਹਨੂੰ ਉਹ ਵੇਚ ਰਿਹਾ ਸੀ!

ਖਜ਼ਾਨੇ ਨੂੰ ਪਾਉਣ ਲਈ ਆਪਣਾ ਸਭ ਤਿਆਰ ਦੇਣ ਦੀ ਗੱਲ ਸਮਝ ਆ ਜਾਣ ਦਾ ਅਰਥ ਹੈ ਕਿ ਉਸ ਖਜ਼ਾਨੇ ਦਾ ਮੁੱਲ ਸਮਝ ਆ ਰਿਗਾ ਹੈ। ਅਸਲ 'ਚ ਇਕ ਵਾਰ ਉਹਦੀ ਕੀਮਤ ਸਮਝ ਆ ਜਾਣ ਤੇ ਸਾਨੂੰ ਸਮਝ ਆ ਜਾਵੇਗੀ ਕਿ ਉਹਨੂੰ ਪਾਉਣ ਲਈ ਕੋਈ ਵੀ ਕੁਰਬਾਨੀ ਅਜਾਈਂ ਨਹੀਂ ਹੋ ਸਕਦੀ। ਅਸੀਂ ਜੋ ਕੁਝ ਵੀ ਕਰਦੇ ਹਾਂ ਉਹਦੀ ਤੁਲਨਾ ਉਹਦੇ ਨਾਲ ਨਹੀਂ ਕੀਤੀ ਜਾ ਸਕਦੀ ਜੋ ਪ੍ਰਮੇਸ਼ਵਰ ਸਾਡੇ ਲਈ ਕਰਦਾ ਹੈ ਅਤੇ ਕਰੇਗਾ। ਮਸੀਹ ਵਿਚ ਆਉਣ ਤੋਂ ਪਹਿਲਾਂ ਆਪਣੀ ਨਜ਼ਰ ਵਿਚ ਕੀਮਤੀ ਚੀਜ਼ਾਂ ਬਾਰੇ ਦੱਸਣ ਦੇ ਬਾਅਦ ਫਿਲਿੱਪੀਆਂ ਦੇ ਨਾਂ ਪੱਤਰ ਵਿਚ ਕਲੀਸੀਆ ਨੂੰ ਪੌਲਸ ਨੇ ਲਿਖਿਆ ਸੀ:

ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਣ ਹਾਨ ਦੀਆਂ ਸਮਝਿਆ। ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਣ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਹਨਾਂ ਨੂੰ ਕੁੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ (ਫਿਲਿੱਪੀਆਂ 3:7, 8)।

ਸਾਰ

ਇਸ ਪਾਠ ਦਾ ਸਿਰਲੇਖ ਪਹਿਲੀ ਵਾਰ ਵੇਖਣ ਤੇ ਤੁਹਾਨੂੰ ਲੱਗਿਆ ਹੋਵੇਗਾ ਕਿ ਇਹ ਪਾਠ ਅਮੀਰ ਹਾਕਮ ਬਾਰੇ ਹੋਵੇਗਾ, ਕਿਉਂਕਿ ਉਸ ਕਹਾਣੀ ਵਿਚ ਵੀ ਇਹਦੇ ਨਾਲ ਮਿਲਦੇ ਜ਼ਲਦੇ ਸ਼ਬਦਾਂ ਦੀ ਵਰਤੋਂ ਮਿਲਦੀ ਹੈ। ਉਹ ਜਵਾਨ ਯਿਸੂ ਕੋਲ ਆਇਆ ਅਤੇ ਇਹ ਪਤਾ

ਲੱਗਣ ਤੇ ਹੈਰਾਨ ਹੋ ਗਿਆ ਕਿ ਹਮੇਸ਼ਾ ਦੀ ਜਿੰਦਗੀ ਦਾ ਵਾਰਸ ਹੋਣ ਲਈ ਉਹਨੂੰ ਕੀ ਕਰਨ ਦੀ ਲੋੜ ਹੈ। ਯਿਸੂ ਨੇ ਉਹਨੂੰ ਦੱਸਿਆ ਕਿ ‘ਜੇ ਤੂ ਪੂਰਾ ਬਣਨਾ ਚਾਹੁੰਦਾ ਹੈ’ ਤਾਂ ਜਾ ਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦੇ ਤਾਂ ਤੈਨੂੰ ਸਵਰਗ ਵਿਚ ਖੜਾਨਾ ਮਿਲੇਗਾ ਅਤੇ ਆ ਮੇਰੇ ਮਗਰ ਹੋ ਤੁਰ’ (ਮੱਤੀ 19:21)।¹⁵ ਦੂਜੇ ਸ਼ਬਦਾਂ ਵਿਚ, ‘‘ਆਪਣਾ ਕੂੜਾ ਕਬਾੜਾ ਸੁੱਟ ਦੇ, ਤਾਂ ਤੈਨੂੰ ਖੜਾਨਾ ਮਿਲ ਸਕਦਾ ਹੈ।’’ ਅਫਸੋਸ ਕਿ ਉਹ ਜਵਾਨ ਹਾਕਮ ਆਪਣਾ ਕੂੜਾ ਕਬਾੜਾ ਸਾਂਭੀ ਰੱਖਣਾ ਚਾਹੁੰਦਾ ਸੀ, ਇਸ ਲਈ ਉਹ ਨਿਰਾਸ ਹੋ ਕੇ ਚਲਾ ਗਿਆ।

ਖੜਾਨਾ ਵੇਚਣ ਲਈ ਨਹੀਂ ਰੱਖਿਆ ਜਾਂਦਾ। ਨਾ ਇਹਦਾ ਮੁੱਲ ਅੱਧਾ ਲਗਦਾ ਹੈ। ਕੀਮਤ ਉਹੀ ਹੈ: ਜੋ ਕੁਝ ਤੁਹਾਡੇ ਕੋਲ ਹੈ। ਜੇ ਤੁਸੀਂ ਆਪਣਾ ਸਭ ਕੁਝ ਦੇਣ ਲਈ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਪ੍ਰਭੂ ਕੋਲ ਦੇਣ ਲਈ ਤਿਆਰ ਹੋ ਤਾਂ ਉਹ ਖੜਾਨਾ ਯਾਨੀ ਬਰਕਤਾਂ ਤੁਹਾਨੂੰ ਮਿਲ ਸਕਦੀਆਂ ਹਨ!

ਟਿੱਪਣੀਆਂ

¹ਉਹਨਾਂ ਕੋਲ ਅਜਿਹੀ ਥਾਂ ਸੀ ਜਿਸ ਵਿਚ ਕੀਮਤੀ ਚੀਜ਼ਾਂ ਰੱਖੀਆਂ ਜਾ ਸਕਦੀਆਂ ਸਨ ਅਤੇ ਉਸ ਦਾ ਵਿਆਜ ਮਿਲ ਸਕਦਾ ਸੀ, NASB ਵਾਲੀ ਬਾਈਬਲ ਵਿਚ ‘ਬੈਂਕ’ ਕਿਹਾ ਗਿਆ ਹੈ (ਮੱਤੀ 25:27)। ²ਅਪਣੇ ਪੈਸੇ ਬੈਂਕ ਵਿਚ ਰੱਖਣ ਦੇ ਬਾਵਜੂਦ ਉਹਨਾਂ ਨੂੰ ਵਾਪਸ ਨਾ ਪਾਉਣ ਵਾਲੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ; ਇਸ ਲਈ ਉਹ ਬੈਂਕਾਂ ਤੇ ਯਕੀਨ ਨਹੀਂ ਕਰਦੇ ਸਨ, ਜਿਸ ਕਾਰਣ ਉਹ ਮਿੱਟੀ ਦੇ ਭਾਂਡੇ, ਗੱਦੇ ਜਾਂ ਪਿੱਛੇ ਵਿਹੜੇ ਵਿਚ ਕੋਈ ਘੜਾ ਜਾਂ ਪੁਰਾਣੀ ਗਾਗਰ ਟੀਨ ਲੈ ਕੇ ਉਸ ਵਿਚ ਰੱਖ ਦਿੰਦੇ ਸਨ। (ਐੱਜ, ਅਸੀਂ ਇਹਨੂੰ ਉਹਨਾਂ ਲੋਕਾਂ ਲਈ ਵਰਤ ਸਕਦੇ ਹਾਂ ਜਿਹਨਾਂ ਦੇ ਪੈਸੇ ਬਚਤ ਅਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੇ ਖਾ ਲਏ।) ³ਜੈਸੀ ਜੇਸਸ ਅਮਰੀਕਾ ਦੇ ਮੁਢਲੇ ਦਿਨਾਂ ਦਾ ਇਕ ਮਸ਼ਹੂਰ ਲੁਟੇਰਾ ਸੀ। ⁴ਇਸ ਕਹਾਣੀ ਨੂੰ ਇਲਾਕੇ ਨੂੰ ਧਿਆਨ ਵਿਚ ਰੱਖਕੇ ਬਦਲਿਆ ਜਾ ਸਕਦਾ ਹੈ। ਕਈ ਇਲਾਗਿਆਂ ਵਿਚ ਛੁਪੇ ਖੜਾਨੇ ਦੀਆਂ ਆਪਣੀਆਂ ਲੋਕ-ਕਬਾਦਾਂ ਹਨ। ⁵ਕੁਝ ਅਪਵਾਦ ਹਨ, ਜਿਵੇਂ ਮੱਤੀ 13 ਵਿਚ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ (ਆਇਤਾਂ 18-23); ਇਹ ‘‘ਅਪਵਾਦ ਜਿਹੜੇ ਨਿਯਮ ਨੂੰ ਸਾਬਤ ਕਰਦੇ’’ ਹਨ। ⁶ਕੁਝ ਦ੍ਰਿਸ਼ਟਾਂਤਾਂ ਵਿਚ ਅਜਿਹਾ ਕਰਨ ਤੇ ਅਸੀਂ ਮੁਸਕਲ ਵਿਚ ਪਵਾਂਗੇ ਜਿਵੇਂ ਲੂੰਕਾ 18: 1-8 ਵਿਚ ਹਠੀ ਵਿਧਵਾਂ ਦਾ ਦ੍ਰਿਸ਼ਟਾਂਤ ਹਰ ਗੱਲ ਵਿਚ ਇਕ ਸਮਾਨਾਂਤਰ ਬਣਾਉਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਪ੍ਰਮੇਸ਼ਵਰ ਨੂੰ ਅਜਿਹਾ ਨਿਆਈ ਬਣਾ ਦਿਆਂਗੇ ਜਿਸ ਨੂੰ ਮਨੁੱਖਾਂ ਨਾਲ ਕੋਈ ਦਿਲਚਸਪੀ ਨਹੀਂ! ⁷ਉਹ ਯਸਾਯਾਹ ਦੀ ਕਿਤਾਬ ਵਾਲੀ ਲਿਖਤ ਪੜ੍ਹ ਰਿਹਾ ਸੀ। ⁸ਤੂਲ ਲੇਖ ਵਿਚ ‘‘ਸਭ’’ ਲਈ ਅਕਰਸਕ ਸ਼ਬਦ ਹੈ ਜਦ ਕਿ ‘‘ਮੌਤੀ’’ ਅਤੇ ‘‘ਮੌਤੀਆਂ’’ ਲਈ ਪੁਰਖਵਾਚਕ ਸ਼ਬਦ ਹਨ, ਇਸ ਤੋਂ ਸੰਕੇਤ ਮਿਲਦਾ ਹੈ ਕਿ ਵਪਾਰੀ ਨੇ ਸਿਰਫ ਆਪਣੇ ਮੌਤੀ ਹੀ ਨਹੀਂ ਸੌਗੇ ਜੋ ਕੁਝ ਉਸ ਕੋਲ ਹੈ ਸੀ ਸਭ ਵੇਚ ਦਿੱਤਾ। ⁹ਐੱਜ ਕਈ ਵਾਰ ਯਿਸੂ ਨੂੰ ‘‘ਮਹਿੰਗ ਮੁੱਲਾ ਮੌਤੀ’’ ਦੇ ਰੂਪ ਵਿਚ ਬੁਲਾਇਆ ਜਾਂਦਾ ਹੈ। ¹⁰KJV ਵਿਚ ਇਹ ਸਪਸ਼ਟ ਦਿੱਤਾ ਗਿਆ ਹੈ। ਹੋਰ ਆਧੁਨਿਕ ਅਨੁਵਾਦਾਂ ਵਿਚ ਸਿਰਫ ‘‘ਉਹਨਾਂ ਵਿਚ ਰਲਾਉਂਦਾ’’ ਜਾਂ ‘‘ਉਹਨਾਂ ਵਿਚ’’ ਹੀ ਹੈ। ਰਾਜ/ਕਲੀਸੀਆ ਦੀ ਸਥਾਪਨਾ ਤੇ ਪਹਿਲਾਂ ਦਿੱਤੇ ਪਾਠ ਵਿਚ ਹਵਾਲੇ ਹਨ, ਪਰ ਅਸੀਂ ਇਹ ਧਿਆਨ ਰੱਖੀਏ ਕਿ ਰਾਜ/ਕਲੀਸੀਆ ਹੀ ਹੈ ਜਿਸ ਵਿਚ ਉਹਨਾਂ ਨੂੰ ਮਿਲਾਇਆ ਜਾਂਦਾ ਹੈ।

¹¹ਕਿਸੇ ਕੰਪ ਵੱਲ ਇਸ਼ਾਗ ਕਰਨ ਨਾਲ ਮਕਸਦ ਹੱਲ ਹੋ ਸਕਦਾ ਹੈ। ਜੇ ਕਾਫੀ ਦਰਵਾਜ਼ੇ ਸਾਹਮਣੇ ਹੋਣ ਤਾਂ ਉਹਨਾਂ ਵੱਲ ਧਿਆਨ ਦੁਆਰਾ ਚੰਗੀ ਉਦਾਹਰਣ ਹੋ ਸਕਦਾ ਹੈ। ¹²ਇਹ ਉਦਾਹਰਣ ਮੱਤੀ 7:13, 14 ਵਿਚ ਯਿਸੂ ਦੁਆਰਾ ਦੱਸੇ ਗਏ ਦੋ ਰਾਹਾਂ ਨੂੰ ਦਰਸਾਉਣ ਦਾ ਇਕ ਹੋਰ ਢੰਗ ਹੈ। ¹³ਕਈ ਪੁਚਾਰਕਾਂ ਨੇ ਗੁਆਚੇ ਅਤੇ ਮਰ ਰਹੇ ਸੰਸਾਰ ਵਿਚ ਖੁਸ਼ਖਬਰੀ ਸੁਣਾਉਣ ਲਈ ਇਹ ਢੰਗ ਵਰਤਿਆ ਹੈ। ¹⁴ਅਮੀਰ ਹੋਣ ਵਿਚ ਕੋਈ ਬੁਰਾਈ ਨਹੀਂ ਹੈ, ਜੇ ਉਹ ਕਮਾਈ ਜਾਇਜ਼ ਹੈ, ਜਿਸ ਗੱਲ ਨੂੰ ਪਹਿਲ ਦੇਣੀ ਹੈ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਸ ਦੌਲਤ

ਦੀ ਵਰਤੋਂ ਦੂਜਿਆਂ ਨੂੰ ਬਰਕਤ ਦੇਣ ਲਈ ਕੀਤੀ ਜਾਂਦੀ ਹੈ। ਪਰ ਬਾਬੀਬਲ ਸੰਕੇਤ ਦਿੰਦੀ ਹੈ ਕਿ ਕੁਝ ਹੀ ਲੋਕ ਹਨ ਜੋ ਦੌਲਤ ਕਮਾ ਕੇ ਆਪਣੀਆਂ ਤਰਜੀਹਾਂ ਨੂੰ ਨਹੀਂ ਬਦਲਦੇ (ਮੱਤੀ 19:23, 24; 1 ਤਿਮੋਖਿਊਸ 6:9, 10, 17-19)। ਇਸ ਕਹਾਣੀ ਵਾਲੇ ਆਦਮੀ ਨੇ ਅਸਲੀ ਦੌਲਤ ਪਾਉਣ ਲਈ ਆਪਣਾ ਸਾਰਾ ਧਨ ਵੇਚ ਦਿੱਤਾ ਸੀ। ^{੧੫}ਜਿਸੂ ਉਸ ਜਵਾਨ ਦੇ ਦਿਲ ਦੇ ਲਾਲਚ ਵੱਲ ਧਿਆਨ ਦੇ ਰਿਹਾ ਸੀ ਅਤੇ ਉਹਨੂੰ ਪੂਰੇ ਸਮੇਂ ਲਈ ਚੇਲਾ ਬਣਨ ਲਈ ਕਹਿ ਰਿਹਾ ਸੀ। ਇਸ ਜਵਾਨ ਲਈ ਯਿਸੂ ਦੇ ਸ਼ਬਦ ਪਤਰਸ ਅਤੇ ਅੰਦ੍ਰੂਆਸ ਨੂੰ ਕਹੇ ਸ਼ਬਦਾਂ ਨਾਲ ਮਿਲਦੇ ਜੁਲਦੇ ਹਨ, ‘‘ਜਾਲ ਛੱਡ ਕੇ ਮੇਰੇ ਮਗਰ ਆਓ।’’

ਜੋ ਕੁਝ ਉਹਨਾਂ ਕੋਲ ਸੀ

ਵਧਾਰੀ ਮਸੀਹ ਨੇ, ਉਸ ਮੌਤੀ ਨੂੰ ਪਾਉਣ ਲਈ ਜੋ ਉਸ ਕੋਲ ਸੀ ਵੇਚ ਦਿੱਤਾ, ਅਤੇ ਸਫਲ ਹੋਇਆ (ਮੱਤੀ 13:46)।

ਛੋਟੇ ਪੁੱਤਰ, ਅਰਥਾਤ ਪਾਪੀ ਨੇ ਅੰਨੰਦ ਪਾਉਣ ਲਈ ਜੋ ਕੁਝ ਉਸ ਕੋਲ ਸੀ ਉਜਾੜ ਦਿੱਤਾ, ਪਰ ਅਸਫਲ ਰਿਹਾ (ਲੂਕਾ 15:13, 14)।

ਬੀਮਾਰ ਐਰਤ ਨੇ ਸਿਹਤ ਪਾਉਣ ਲਈ ਜੋ ਕੁਝ ਉਸ ਕੋਲ ਸੀ ਸਭ ਵੇਚ ਦਿੱਤਾ ਪਰ ਅਸਫਲ ਰਹੀ (ਮਰਕੁਸ 5:26)।

ਗਰੀਬ ਵਿਧਵਾ ਨੇ ਜੋ ਕੁਝ ਉਸ ਕੋਲ ਸੀ ਉਸ ਨੂੰ ਪ੍ਰਭੂ ਲਈ ਦੇ ਦਿੱਤਾ, ਅਤੇ ਉਹਦੀ ਵਾਹ-ਵਾਹ ਖੱਟੀ (ਮਰਕੁਸ 12:43, 44)।

ਅਰਚਿਬਲਡ ਨਾਇਸਮਿਥ